

# ਅਧਿਣੇ ਵੈਖੀਆਂ ਨੂੰ ਯਿਸੂ ਦੇ ਜਵਾਬ (22:15-46)

ਇਸ ਅਧਿਆਇ ਵਿਚ ਕਈ ਝਗੜੇ ਹਨ ਜਿਨ੍ਹਾਂ ਵਿਚ ਯਿਸੂ ਦੇ ਵਿਰੋਧੀਆਂ ਨੇ ਉਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਵਿਰੋਧੀਆਂ ਵਿਚ ਛਰੀਸੀ ਅਤੇ ਹੋਰੋਦੀ (22: 15-22), ਸਦੂਕੀ (22: 23-33), ਅਤੇ ਇਕ ਛਰੀਸੀਆਂ ਦੀ ਸ਼ਰਾ ਸਿਖਲਾਉਣ ਵਾਲਾ ਸੀ (22: 34-40)। ਅਧਿਆਇ ਦਾ ਅੰਤ ਯਿਸੂ ਦੇ ‘ਮਸੀਹ’ ਤੇ ਇਕ ਸਵਾਲ ਨਾਲ ਛਰੀਆਂ ਦਾ ਮੂੰਹ ਬੰਦ ਕਰਨ ਨਾਲ ਹੁੰਦਾ ਹੈ (22: 41-46)।

## ਜਜੀਆ ਦੇਣ ਤੇ ਸਵਾਲ (22:15-22)

<sup>15</sup>ਤੁਦੋਂ ਛਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿਚ ਫਸਾਈਏ। <sup>16</sup>ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੋਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਭਈ ਉਸ ਨੂੰ ਆਪਣਾ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੇਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। <sup>17</sup>ਸੇ ਸਾਨੂੰ ਦੌਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਜਜੀਆ ਦੇਣਾ ਜੋਗ ਹੈ ਯਾ ਨਹੀਂ? <sup>18</sup>ਪਰ ਯਿਸੂ ਨੇ ਉਨ੍ਹਾਂ ਦੀ ਸ਼ਰਾਤ ਜਾਣ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ? <sup>19</sup>ਜਜੀਯੇ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇਕ ਅੱਠਿਆਨੀ ਉਸ ਕੋਲ ਲਿਆਏ। <sup>20</sup>ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹ ਦੀ ਹੈ? <sup>21</sup>ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ। <sup>22</sup>ਅਤੇ ਉਨ੍ਹਾਂ ਨੇ ਇਹ ਸੁਣ ਕੇ ਅਚਰਜ ਮੰਨਿਆ ਅਰ ਉਸ ਨੂੰ ਡੱਡ ਕੇ ਚੱਲੇ ਗਏ।

ਆਇਤ 15. ਯਿਸੂ ਦੇ ਵਿਰੋਧੀਆਂ ਵਿੱਚੋਂ ਛਰੀਸੀ ਸਭ ਤੋਂ ਸਿਰ ਕੱਢ ਸਨ (3: 7 ਤੇ ਟਿੱਪਣੀਆਂ ਵੇਖੋ; 15: 1)। ਉਸ ਨਾਲ ਉਨ੍ਹਾਂ ਦੇ ਝਗੜੇ ਮੁੱਖ ਤੌਰ ਤੇ ਮੁੰਦਿਆਂ ਤੇ ਅਧਾਰਿਤ ਹੁੰਦੇ ਸਨ (9: 11, 34; 12: 2, 24, 38; 15: 1, 2; 16: 1; 19: 3)। ਇੱਥੋਂ ਛਰੀਸੀਆਂ ਨੂੰ ਸਮਝ ਆ ਗਿਆ ਕਿ ਯਿਸੂ ਆਪਣੇ ਦ੍ਰਿਸ਼ਟਾਂਤਾਂ ਵਿਚ ਉਨ੍ਹਾਂ ਦੀ ਹੀ ਗੱਲ ਕਰਦਾ ਸੀ ਜਿਸ ਕਰਕੇ ਉਨ੍ਹਾਂ ਨੂੰ ਠੋਕਰ ਲੱਗੀ (21:45)। ਲੋਕਾਂ ਦੇ ਡਰ ਤੋਂ ਭਾਵੇਂ ਉਹ ਖੁੱਲ੍ਹੇ ਆਮ ਕੁਝ ਨਹੀਂ ਕਹਿ ਸਕਦੇ ਸਨ (21:46), ਪਰ ਉਹ ਦੇ ਕੋਲੇ ਜਾ ਕੇ ਉਨ੍ਹਾਂ ਨੇ ਮਤਾ ਪਕਾਇਆ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿਚ ਫਸਾਈਏ।

ਆਇਤ 16. ਯਿਸੂ ਨਾਲ ਆਹਮੇ ਸਾਹਮਣੇ ਗੱਲ ਕਰਨ ਦੀ ਬਜਾਏ ਛਰੀਸੀਆਂ ਨੇ ਆਪਣੇ ਚੇਲਿਆਂ ਨੂੰ ਉਸ ਦੇ ਕੋਲ ਭੇਜਿਆ। ਇਹ ਲੋਕ ਉਨ੍ਹਾਂ ਦੀ ਓਟ ਵਿਚ ਰਹਿਣ ਵਾਲੇ ਵਿਦਿਆਰਥੀ ਸਨ, ਬਿਲਕੁਲ ਉਵੇਂ ਜਿਵੇਂ ਪੌਲਸ ਗਾਮਲੀਏਲ ਨਾਮਕ ਇਕ ਛਰੀਸੀ ਦਾ ਵਿਦਿਆਰਥੀ ਸੀ (ਰਸੂਲਾਂ ਦੇ ਕੰਮ 5: 34; 22: 3)। ਬਾਅਦ ਵਿਚ ਯਿਸੂ ਵੱਲੋਂ ਉਨ੍ਹਾਂ ਦੇ ਚੇਲਿਆਂ ਅਤੇ ਸਦੂਕੀਆਂ ਨੂੰ ਖਾਮੋਸ਼ ਕਰ ਦੇਣ ਦੇ ਬਾਅਦ ਛਰੀਸੀਆਂ ਨੇ ਫੇਸਲਾ ਕੀਤਾ ਕਿ ਉਹ ਉਸ ਨਾਲ ਮੂੰਹ-ਤੂੰ ਗੱਲ

ਕਰਨਗੇ (22:34)।

ਫਰੀਸੀਆਂ ਦੇ ਚੇਲਿਆਂ ਨਾਲ ਇਸ ਸਾਹਮਣੇ ਵਿਚ ਹੋਰੋਦੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ। ਹੋਰੋਦੀ ਇਕ ਦੂਜੇ ਦੇ ਸੁਭਾਵਕ ਦੁਸ਼ਮਣ ਸਨ ਕਿਉਂ ਜੋ ਹੋਰੋਦੀ ਲੋਕ ਹੋਰੋਦੇਸ ਦੀ ਹਕੂਮਤ ਦੇ ਪੱਕੇ ਹਮਾਇਤੀ ਸਨ।<sup>1</sup> ਤਾਂ ਵੀ ਆਪਣੇ ਸਾਂਝੇ ਦੁਸ਼ਮਣ ਜਿਸੂ ਨਾਲ ਲੜਨ ਲਈ ਇਕੱਠੇ ਹੋ ਗਏ?<sup>2</sup> ਇਕ ਮੱਧ ਪੂਰਬ ਦੀ ਕਹਾਵਤ ਇੱਥੋਂ ਲਾਗੂ ਹੁੰਦੀ ਹੈ ਕਿ ‘‘ਮੇਰੇ ਦੁਸ਼ਮਣ ਦਾ ਦੁਸ਼ਮਣ ਮੇਰਾ ਸੱਜਣ ਹੈ।’’

ਹੋਰੋਦੀ ਲੋਕ ਇਕ ਧਾਰਮਿਕ ਫਿਰਕਾ ਨਹੀਂ ਸਨ ਅਤੇ ਨਾ ਹੀ ਉਹ ਇਕ ਸੰਗਠਿਤ ਸਿਆਸੀ ਦਲ ਹੀ ਸਨ। ਇੱਥੋਂ ਉਹ ਹੋਰੋਦੇਸ ਅੰਤਿਪਾਸ ਦੇ ਹਮਾਇਤੀ ਬਣੇ ਹੋਣਗੇ ਜਿਹੜਾ ਰੋਮੀ ਨਿਯੁਕਤੀ ਨਾਲ ਗਲੀਲ ਅਤੇ ਪਿੰਡੀਆ ਦਾ ਹਾਕਮ ਸੀ। ਜੋਲੋਤਸੀ ਲੋਕ ਹੋਰੋਦੀਆਂ ਦੇ ਸਿੱਧੇ ਵਿਰੋਧੀ ਸਨ। ਇਹ ਲੋਕ ਸਿਆਸੀ ਤੌਰ ਤੇ ਅਤੇ ਕਈ ਵਾਰ ਫੌਜੀ ਤੌਰ ਤੇ ਸਰਗਰਮ ਹੁੰਦੇ ਸਨ। ਇਹ ਬੋਹੋਦ ਰਾਸਟਰਵਾਦੀ ਯਹੂਦੀ ਵਾਅਦੇ ਦੀ ਧਰਤੀ ਤੇ ਰੋਮੀ ਕਬਜ਼ੇ ਨੂੰ ਭੁਛ ਮੰਨਦੇ ਸਨ। ਜਿਸੂ ਦਾ ਇਕ ਚੇਲਾ ਸ਼ਮਉਣ ਇਸੇ ਗੁੱਟ ਵਿੱਚੋਂ ਸੀ (ਲੂਕਾ 6:15)।

ਯੂਨਾਨੀ-ਰੋਮੀ ਸੰਸਾਰ ਵਿਚ ਖੁਸ਼ਾਮੰਦ ਨੂੰ ਬੁਰਿਆਈ ਮੰਨਿਆ ਜਾਂਦਾ ਸੀ<sup>3</sup> ਪਰ ਇਸ ਨੇ ਫਰੀਸੀਆਂ ਦੇ ਚੇਲਿਆਂ ਅਤੇ ਹੋਰੋਦੀਆਂ ਨੂੰ ਜਿਸੂ ਨੂੰ ਫਸਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਲਈ ਖੁਸ਼ਾਮੰਦ ਕਰਨ ਤੋਂ ਰੋਕਿਆ ਨਹੀਂ। ਉਸ ਨੂੰ ਗੁਰੂ ਜੀ ਕਹਿਣ ਦੇ ਬਾਅਦ ਉਨ੍ਹਾਂ ਨੇ ਆਪਣਾ ਭਰੋਸਾ ਜਤਾਇਆ ਕਿ ਉਹ ਸੱਚਾ ਭਾਵ ‘‘ਈਮਾਨਦਾਰ’’ (NJB) ਜਾਂ ‘‘ਇਰਾਦੇ ਦਾ ਪੱਕਾ’’ (NIV) ਹੈ। ਉਨ੍ਹਾਂ ਨੇ ਆਖਿਆ ਕਿ ਜਿਸੂ ਸਹਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਸੀ। ਉਨ੍ਹਾਂ ਨੇ ਆਪਣੀ ਖੁਸ਼ਾਮੰਦ ਇਹ ਕਹਿੰਦਿਆਂ ਬੰਦ ਕੀਤੀ ਕਿ ਯਿਸੂ ਕਿਸੇ ਦੀ ਪਰਵਾਹ ਨਹੀਂ ਕਰਦਾ। ਭਾਵ ਉਹ ਮਨੁੱਖਾਂ ਦਾ ਪੱਖ ਨਹੀਂ ਕਰਦਾ। ਯੂਨਾਨੀ ਲਿਖਤ ਵਿਚ ਮੂਲ ਵਿਚ ਕਿਹਾ ਗਿਆ ਹੈ, ‘‘ਤੂੰ ਲੋਕਾਂ ਦੀ ਸ਼ਕਲ ਤੋਂ ਨਹੀਂ ਵੇਖਦਾ।’’

ਇਸ ਆਇਤ ਵਿਚ ਯਿਸੂ ਦੇ ਵੈਰੀਆਂ ਨੇ ਜੋ ਕੁਝ ਕਿਹਾ ਸੀ ਉਹ ਬਿਲਕੁਲ ਸੱਚ ਸੀ। ਸਾਫ਼ ਤੌਰ ਤੇ ਜੋ ਉਨ੍ਹਾਂ ਨੇ ਕਿਹਾ ਸੀ ਉਹ ਉਸ ਨੂੰ ਮੰਨਦੇ ਨਹੀਂ ਸਨ, ਨਹੀਂ ਤਾਂ ਉਹ ਉਸ ਦੇ ਮਗਰ ਚੱਲ ਰਹੇ ਹੁੰਦੇ। ਇਸ ਦੇ ਉਲਟ ਉਨ੍ਹਾਂ ਨੇ ਇਹ ਗੱਲਾਂ ਸਿਰਫ਼ ਉਸ ਨੂੰ ਫਸਾਉਣ ਲਈ ਕੀਤੀਆਂ।

ਆਇਤ 17. ਫਿਰ ਉਨ੍ਹਾਂ ਨੇ ਯਿਸੂ ਤੋਂ ਪ੍ਰੀਛਿਆ ਕਿ ਕੈਸਰ ਨੂੰ ਜ਼ਜੀਜਾ ਦੇਣਾ ਜੋਗ ਹੈ ਯਾ ਨਹੀਂ? ‘‘ਜੋਗ’’ ਲਈ ਸ਼ਬਦ ਦਾ ਅਨੁਵਾਦ ‘‘ਸਹੀ’’ (NIV) ਜਾਂ ‘‘ਮੁਨਾਸਬ’’ (NJB) ਵੀ ਹੋ ਸਕਦਾ ਹੈ। ਉਹ ਇਹ ਪੁੱਛ ਰਹੇ ਸਨ ਕਿ ਸ਼ਰਾਦਾ ਦੇ ਮੁਤਾਬਿਕ ਇਹ ਕਰਨ ਦਾ ਇਖਤਿਆਰ ਹੈ ਜਾਂ ਨਹੀਂ। JNT ਵਿਚ ਇਸਦਾ ਅਨੁਵਾਦ ਹੈ, ‘‘ਭਲਾ ਭੁਰੇਤ ਨੂੰ ਰੋਮੀ ਬਾਦਸ਼ਾਹ ਨੂੰ ਟੈਕਸ ਦੇਣ ਦੀ ਇਜਾਜ਼ਤ ਹੁੰਦੀ ਹੈ ਜਾਂ ਨਹੀਂ?’’

ਇਹ ਇਕ ਅਜਿਹਾ ਸਵਾਲ ਸੀ ਜਿਹੜਾ ਕਿਸੇ ਵੀ ਤਰ੍ਹਾਂ ਨਾਲ ਜਵਾਬ ਦੇਣ ਤੇ ਯਿਸੂ ਲਈ ਮੁਸ਼ਕਿਲ ਖੜੀ ਕਰ ਸਕਦਾ ਸੀ। ਜੇ ਉਹ ਕਹਿੰਦਾ, ‘‘ਨਹੀਂ,’’ ਤਾਂ ਹੋਰੋਦੀਆਂ ਨੇ ਰੋਮੀ ਅਧਿਕਾਰੀਆਂ ਨੂੰ ਜਾ ਦੱਸਣਾ ਸੀ। ਜਿਸ ਕਰਕੇ ਉਸ ਨੂੰ ਬਗਾਵਤ ਦੀ ਸਜ਼ਾ ਮੌਤ ਮਿਲ ਸਕਦੀ ਸੀ (ਵੇਖੋ ਲੂਕਾ 23:2)। ਜੇ ਉਹ ਜਵਾਬ ਵਿਚ ‘‘ਹਾਂ’’ ਕਹਿੰਦਾ ਤਾਂ ਉਨ੍ਹਾਂ ਉਸ ਨੂੰ ਯਹੂਦੀਆਂ ਸਾਹਮਣੇ ਦੋਸ਼ੀ ਠਹਿਰਾਉਣਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਸੇ ਵਿਚ ਆ ਜਾਣੇ ਸਨ ਕਿਉਂ ਜੇ ਉਹ ਰੋਮੀਆਂ ਤੋਂ ਨਫਰਤ ਕਰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਦੇਸ਼ ਉੱਤੇ ਕਬਜ਼ਾ ਕੀਤਾ ਹੋਇਆ ਸੀ।

‘‘ਜ਼ਜੀਜਾ’’ (kenos) 14 ਤੋਂ 65 ਸਾਲ ਦੀ ਉਮਰ ਉੱਤੇ ਜਿਹੜਾ ਰੋਮੀ ਕਬਜ਼ੇ ਵਾਲੇ ਇਲਾਕੇ ਵਿਚ ਰਹਿੰਦਾ ਸੀ ਲੱਗਣ ਵਾਲਾ ਰੋਮ ਦਾ ਸਾਲਾਨਾ ਟੈਕਸ ਸੀ। ਇਹ ਰੋਮ ਵੱਲੋਂ ਵਿਚ ਵਿਚ ਮਰਦਮਸੁਮਾਰੀ ਕਰਨ ਕਰਕੇ ਸੀ (ਵੇਖੋ ਲੂਕਾ 2:1-4)। ਰੋਮੀਆਂ ਰਾਹੀਂ ਲਾਏ ਗਏ ਕਿਸੇ ਵੀ ਟੈਕਸ ਨੂੰ ਜ਼ਜੀਜੇ ਤੋਂ ਮਾੜਾ ਨਹੀਂ ਮੰਨਿਆ ਜਾਂਦਾ ਸੀ। ਇਹ ਰੋਮ ਦੇ ਫਲਸਤੀਨ ਉੱਤੇ ਹਕੂਮ ਦੇ ਇਖਤਿਆਰ ਤੇ ਜ਼ੋਰ ਦਿੰਦਾ ਸੀ। ਫਰੀਸੀ ਲੋਕ ਇਸ ਜ਼ਜੀਜੇ ਦਾ ਵਿਰੋਧ ਕਰਦੇ ਸਨ ਕਿਉਂ ਜੇ ਇਸਰਾਏਲ ਦਾ

ਬਾਦਸ਼ਾਹ ਖੁਦਾ ਸੀ ਅਤੇ ਉਸ ਨੇ ਉਨ੍ਹਾਂ ਉੱਤੇ ਹਕੂਮਤ ਕਰਨ ਲਈ ਕਿਸੇ ਵੀ ਵਿਦੇਸ਼ੀ ਨੂੰ ਇਜਾਜ਼ਤ ਦੇਣ ਦੀ ਮਨਾਈ ਕੀਤੀ ਹੋਈ ਸੀ (ਵਿਵਸਥਾਸਾਰ 17: 14, 15)। ਜੈਕ ਪੀ. ਲੂਈਸ ਨੇ ਲਿਖਿਆ ਹੈ, ‘ਮੁਸਵੀ ਸ਼ਰੂ ਨੂੰ ਮੰਨਦੇ ਹੋਏ ਜਜ਼ੀਜਾ ਦੇਣ ਜਾਂ ਨਾ ਦੇਣ ਦਾ ਸਵਾਲ ਹੋਰੋਏਸ ਦੇ ਗੱਦੀ ਤੇ ਬੈਠਣ ਤੋਂ ਲੈ ਕੇ ਯਹੂਦੀ ਰਾਜ ਦੇ ਪਤਨ ਤਕ ਇਕ ਭਖਦਾ ਮੁੱਦਾ ਸੀ ਅਤੇ ਇਸੇ ਤਰ੍ਹਾਂ 132–135 ਈਸਵੀ ਵਿਚ ਬਾਰ ਕੋਖਬਾ ਦੀ ਬਗਾਵਤ ਦੀ ਪ੍ਰੇਰਣਾ ਮਿਲੀ ਸੀ।’<sup>4</sup> 6 ਈਸਵੀ ਵਿਚ ਜਦ ਯਿਸੂ ਬਾਲਕ ਹੀ ਸੀ, ਗਲੀਲੀ ਯਹੂਦਾ ਨੇ ਇਸ ਜਜ਼ੀਜੇ ਦੇ ਕਾਰਣ ਬਗਾਵਤ ਕੀਤੀ (ਰਸੂਲਾਂ ਦੇ ਕੰਮ 5: 37)।<sup>5</sup>

**ਆਇਤ 18.** ਯਿਸੂ ਨੂੰ ਪਤਾ ਸੀ ਕਿ ਇਨ੍ਹਾਂ ਲੋਕਾਂ ਦੇ ਦਿਲ ਵਿਚ ਕੀ ਹੈ (ਯੁਹੰਨਾ 2: 24, 25) ਅਤੇ ਉਨ੍ਹਾਂ ਦੇ ਸਵਾਲ ਦਾ ਉਸ ਨੂੰ ਪਤਾ ਸੀ ਕਿ ਉਹ ਉਸ ਨੂੰ ਪਰਤਾਉਂਦੇ ਸਨ ਜਾਂ ਉਸ ਦੀ ‘ਅਜ਼ਮਾਈਸ’ ਕਰ ਰਹੇ ਹਨ (4: 1 ਤੇ ਟਿੱਪਣੀਆਂ ਵੇਖੋ; 16: 1)। ਉਨ੍ਹਾਂ ਦੀ ਉਮੀਦ ਦੇ ਮੁਤਾਬਿਕ ਸਿੱਧਾ ਜਵਾਬ ਦੇਣ ਦੀ ਥਾਂ ਉਸ ਨੇ ਉਨ੍ਹਾਂ ਨੂੰ ਹੇ ਕਪਟੀਓ ਆਖ ਕੇ ਝਾੜ ਦਿੱਤਾ (6: 2, 5 ਤੇ ਟਿੱਪਣੀਆਂ ਵੇਖੋ)। ਯਿਸੂ ਨਾਲ ਚਲਾਕੀ ਨਹੀਂ ਹੋ ਸਕਦੀ ਸੀ। ਉਸ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਉਸ ਨੂੰ ਉਨ੍ਹਾਂ ਦੀ ਚਲਾਕੀ ਦਾ ਪਤਾ ਸੀ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦਾ ਸਵਾਲ ਸਚਿਆਈ ਦੀ ਖੇਜ ਲਈ ਨਹੀਂ ਬਲਕਿ ਉਸ ਨੂੰ ਫਸਾਉਣ ਦੀ ਕੋਸ਼ਿਸ਼ ਵਿਚ ਸੀ।

**ਆਇਤ 19.** ਪ੍ਰਭੂ ਨੇ ਆਖਿਆ, ‘ਜਜ਼ੀਏ ਦਾ ਸਿੱਕਾ ਮੈਨੂੰ ਵਿਖਾਓ’ ਜਜ਼ੀਏ ਲਈ ਯੂਨਾਨੀ ਭਾਸ਼ਾ ਦਾ ਸ਼ਬਦ (*nomisma*) ਆਮ ਵਰਤੇ ਜਾਣ ਵਾਲੇ ਪੈਸੇ ਲਈ ਹੈ। ਉਸ ਸਮੇਂ ਇਸਰਾਏਲ ਵਿਚ ਭਾਵੋਂ ਕਈ ਤਰ੍ਹਾਂ ਦੇ ਸਿੱਕੇ ਵਰਤੋਂ ਵਿਚ ਸਨ ਪਰ ਇਹ ਜਜ਼ੀਆ ਸਿਰਫ਼ ਰੋਮੀ ਦੀਨਾਰ ਨਾਲ ਹੀ ਚੁਕਾਇਆ ਜਾ ਸਕਦਾ ਸੀ। ਡਰੀਸੀਆਂ ਦੇ ਚੇਲਿਆਂ ਅਤੇ ਹੋਰੋਦੀਆਂ ਨੂੰ ਚਾਂਦੀ ਦੇ ਇਨ੍ਹਾਂ ਸਿੱਕਿਆਂ ਨੂੰ ਲਿਆਉਣਾ ਕੋਈ ਵੱਡੀ ਗੱਲ ਨਹੀਂ ਸੀ। ਦੀਨਾਰ ਇਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੁੰਦਾ ਸੀ (20: 2), ਇਸ ਕਰਕੇ ਇਹ ਆਮ ਮਿਲ ਜਾਂਦਾ ਸੀ।

**ਆਇਤ 20.** ਯਿਸੂ ਨੇ ਦੀਨਾਰ ਨੂੰ ਲਿਆ, ਉਸ ਨੂੰ ਹੱਥ ਵਿਚ ਫੜਦੇ ਪੁੱਛਿਆ, ‘‘ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?’’ ਇਹ ਪੱਕਾ ਨਹੀਂ ਹੈ ਕਿ ਜਿਹੜਾ ਸਿੱਕਾ ਯਿਸੂ ਨੇ ਫੜਿਆ ਸੀ ਉਹ ਅਗਸਤੁਸ (31 ਈ. ਪੂ. – 14 ਈਸਵੀ) ਜਾਂ ਤੀਬਰਿਊਸ (ਇਸਵੀ 14–37) ਦੀ ਮੂਰਤ ਹੈ ਸੀ ਜਾਂ ਨਹੀਂ। ਪਹਿਲਾ ਕੈਸਰ ‘‘ਕੈਸਰ’’ ਗਯੁਸ ਸੀਜ਼ਰ ਕੈਸਰ ਗਯੁਸ ਸੀ। ‘‘ਜੂਲੀਅਸ’’ ਪਰਿਵਾਰ ਦਾ ਨਾਂ ਸੀ ਅਤੇ ‘‘ਕੈਸਰ’’ ਰੁਤਬਾ ਸੀ। ਵਰਤੀ ਜਾਣ ਵਾਲੀ ਤਰਤੀਬ ਇਸ ਤਰ੍ਹਾਂ ਨਾਲ ਸੀ, (1) ਨਾਂ, (2) ਪਰਿਵਾਰ ਦਾ ਨਾਂ ਅਤੇ (3) ਰੁਤਬਾ।<sup>6</sup> ‘‘ਕੈਸਰ’’ ਮੂਲ ਵਿਚ ਜੂਲੀਅਸ ਸੀਜ਼ਰ ਦਾ ਰੁਤਬਾ ਸੀ ਪਰ ਬਾਅਦ ਵਿਚ ਇਹ ਰੋਮੀ ਬਾਦਸ਼ਾਹਾਂ ਦਾ ਰੁਤਬਾ ਬਣ ਗਿਆ। ਨਵੇਂ ਨੇਮ ਵਿਚ ਅਗਸਤੁਸ (ਲੂਕਾ 2: 1), ਤਿਬਰਿਊਸ (ਲੂਕਾ 3: 1), ਕਲਾਊਦਿਊਸ (ਰਸੂਲਾਂ ਦੇ ਕੰਮ 17: 7; 18: 2), ਅਤੇ ਨੀਰੋ (ਰਸੂਲਾਂ ਦੇ ਕੰਮ 25: 8–12; ਡਿਲਿੱਪੀਆਂ 4: 22) ਸਣੇ ਕਈ ਬਾਦਸ਼ਾਹਾਂ ਨੂੰ ‘‘ਕੈਸਰ’’ ਜਾਂ ‘‘ਸੀਜ਼ਰ’’ ਆਖਿਆ ਜਾਂਦਾ ਸੀ। ਯਿਸੂ ਦੇ ਜਨਮ ਵੇਲੇ ਅਗਸਤੁਸ ਹੁਕਮਰਾਨ ਬਾਦਸ਼ਾਹ ਸੀ ਜਿਸ ਕਰਕੇ ਪੁਰਾਣੇ ਦੀਨਾਰ ਉੱਤੇ ਉਸੇ ਦੀ ਮੂਰਤ ਹੋਵੇਗੀ। ਤਿਬਰਿਊਸ ਯਿਸੂ ਦੀ ਸੇਵਕਾਈ ਸਮੇਂ ਬਾਦਸ਼ਾਹ ਸੀ ਜਿਸ ਕਰਕੇ ਨਵੇਂ ਸਿੱਕਿਆਂ ਦੀ ਉਸੇ ਦੀ ਮੂਰਤ ਹੋਵੇਗੀ।

ਤਿਬਰਿਊਸ ਦੀ ਹਕੂਮਤ ਵਾਲਾ ਦੀਨਾਰ ਇਸ ਸੰਦਰਭ ਨਾਲ ਬਹੁਤ ਮੇਲ ਖਾਂਦਾ ਲੱਗਦਾ ਹੈ ਕਿਉਂ ਜੋ ਉਸ ਸਮੇਂ ਯਹੂਦੀਆਂ ਉੱਤੇ ਟੈਕਸ ਜਾਂ ਜਜ਼ੀਆ ਲਾਉਣ ਵਾਲਾ ਉਹੀ ਆਦਮੀ ਸੀ। ਐਵਰਟ ਫਾਗਿਊਸਨ ਨੇ ਇਨ੍ਹਾਂ ਵੱਚੋਂ ਇਕ ਸਿੱਕੇ ਦੀ ਉਦਾਹਰਣ ਵੱਲ ਧਿਆਨ ਦੁਆਇਆ ਹੈ ਜਿਸ ਦੇ ਚਿਤ ਤੇ ਮਾਲਾ ਨਾਲ ਬਾਦਸ਼ਾਹ ਦਾ ਸਿਰ ਕੱਜਿਆ ਹੋਇਆ ਹੈ ਅਤੇ ਉਸ ਤੇ ਲਿਖਿਆ ਹੈ, ‘‘ਤਿਬਰਿਊਸ ਕੈਸਰ ਅਗਸਤੁਸ, ਦੈਵੀ ਅਗਸਤੁਸ ਦਾ ਪੁੱਤਰ।’’ ਦੂਜੇ ਪਾਸੇ ਇਕ ਅੱਗੇ ਬੈਠੀ ਸੀ ਜਿਸ ਨੂੰ ਆਮ ਤੌਰ ਤੇ ਤਿਬਰਿਊਸ ਦੀ ਮਾਤਾ ਲੀਵਿਆ ਮੰਨਿਆ ਜਾਂਦਾ ਸੀ ਜਿਸ ਨੂੰ ਸ਼ਾਂਤੀ ਜਾਂ ਰੋਮਾ ਦੀ ਦੇਵੀ

ਸੌਦਿਆ ਜਾਂਦਾ ਹੋਵੇਗਾ। ਇਸ ਦੇ ਨਾਲ ‘ਮਹਾਯਾਜਕ’ ਉੱਕਰਿਆ ਸੀ।<sup>9</sup>

ਆਇਤ 21. ਜਦ ਲੋਕਾਂ ਨੇ ਸਹੀ ਸਹੀ ਉਸ ਮੂਰਤ ਅਤੇ ਲਿਖਤ ਨੂੰ ਕੈਸਰ ਦੀ ਦੇ ਰੂਪ ਵਿਚ ਮੰਨ ਲਿਆ ਤਾਂ ਯਿਸੂ ਨੇ ਜਵਾਬ ਦਿੱਤਾ, ‘‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ।’’ ਯਿਸੂ ਨੇ ਤਰਕ ਦਿੱਤਾ ਕਿ ਸਿੱਕਾ ਕੈਸਰ ਵੱਲੋਂ ਜਾਰੀ ਹੋਇਆ ਸੀ ਅਤੇ ਉਸ ਉੱਤੇ ਉਸੇ ਦੀ ਮੂਰਤ ਢਹੀ ਹੋਈ ਸੀ ਜਿਸ ਕਰਕੇ ਇਹ ਉਸ ਨੂੰ ਮੇੜ ਦੇਣਾ ਸਹੀ ਹੈ। ‘‘ਦਿਓ’’ (apodimomi) ਕਿਰਿਆ ਵਿਚ ਜੋ ਬਣਦਾ ਹੈ ਉਸ ਨੂੰ ਚੁਕਾਉਣ ਦੀ ਸਮਝ ਮਿਲਦੀ ਹੈ<sup>10</sup> ਇਹ ਆਇਤ 17 ਵਾਲੇ ‘‘ਦੇਣਾ’’ (didomi) ਕਿਰਿਆ ਸਥਦ ਨਾਲੋਂ ਮਜ਼ਬੂਤ ਹੈ। ਲਿਓਨ ਮੌਰਿਸ ਨੇ ਮੰਨਿਆ ਕਿ ਇਨ੍ਹਾਂ ਸਵਾਲ ਪੁੱਛਣ ਵਾਲਿਆਂ ਵੱਲੋਂ ਵਰਤਿਆ ਗਿਆ ਕੈਸਰ ਦਾ ਤਰਕ ਆਪਣੇ ਆਪ ਵਿਚ ਇਹ ਮੰਨ ਲੈਣਾ ਸੀ ਕਿ ਉਨ੍ਹਾਂ ਦਾ ਕੈਸਰ ਨੂੰ ਜਜ਼ੀਆ ਦੇਣਾ ਬਣਦਾ ਹੈ<sup>11</sup> ਇਹ ਸੰਦੇਸ਼ ਪ੍ਰਾਸ ਤੌਰ 'ਤੇ ਫਰੀਸੀਆਂ ਤੇ ਲਾਗੂ ਹੁੰਦਾ ਸੀ ਜਿਹੜੇ ਜਜ਼ੀਆ ਦੇਣ ਤੋਂ ਬਚਣਾ ਚਾਹੁੰਦੇ ਸਨ।<sup>12</sup>

ਯਿਸੂ ਨੇ ਉਨ੍ਹਾਂ ਨੂੰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦੇਣ ਲਈ ਆਖਿਆ। ਉਹ ਕੈਸਰ ਨਾਲ ਸਬੰਧਿਤ ਸਿੱਕਿਆਂ ਤੇ ਮੂਰਤੀਪੂਜਕ ਦਾਵਿਹਾਂ ਦੀ ਮੰਜ਼ੂਰੀ ਨਹੀਂ ਦੇ ਰਿਹਾ ਸੀ ਉਹ ਤਾਂ ਸਿਰਫ ਖੁਦਾ ਦੀ ਇਲਾਹੀ ਸਨਮਾਨ ਅਤੇ ਬੰਦਰੀ ਦੇ ਯੋਗ ਸੀ (4: 10; ਵੇਖੋ ਦਾਨੀਏਲ 4: 28-37; ਰਸੂਲਾਂ ਦੇ ਕੰਮ 12: 20-23)। ਖੁਦਾ ਸੰਸਾਰ ਉੱਤੇ ਅਨਾਦੀਕਾਲ ਲਈ ਰਾਜ ਕਰ ਰਿਹਾ ਹੈ ਜਦੋਕਿ ਬਾਦਸ਼ਾਹ ਇਨਸਾਨ ਹੀ ਸਨ ਜਿਨ੍ਹਾਂ ਨੂੰ ਸਿਰਫ ਕੁਝ ਸਾਲਾਂ ਲਈ ਰੋਮੀ ਹਕੂਮਤ ਉੱਤੇ ਇਕਾਤਿਆਰ ਦਿੱਤਾ ਗਿਆ ਸੀ। ਯਿਸੂ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ ਸਰਕਾਰ ਲਈ ਆਪਣੇ ਆਪ ਨੂੰ ਚਲਾਉਣ ਲਈ ਜਜ਼ੀਆ ਲਾਉਣਾ ਜਾਇਜ਼ ਹੈ। ਉਹ ਇਹ ਵੀ ਸੰਕੇਤ ਦੇ ਰਿਹਾ ਸੀ ਕਿ ਹਰ ਸਖ਼ਸ਼ ਖੁਦਾ ਦਾ ਦੇਣਦਾਰ ਹੈ। ਮਨੁਖ ਉੱਤੇ ਖੁਦਾ ਦੀ ਮੂਰਤ (ਉਤਪਤ 1: 27; 5: 1) ਹੈ, ਇਸ ਕਰਕੇ ਉਹ ਆਪਣੀਆਂ ਜਿੰਦਗੀਆਂ ਲਈ ਉਸ ਦੇ ਦੇਣਦਾਰ ਹਨ (ਰੋਮੀਆਂ 12: 1, 2)। ਇਹ ਅਜਿਹਾ ਸੰਦੇਸ਼ ਹੈ ਜਿਸ ਨੂੰ ਧਰਮ ਦੇ ਨਾ ਮੰਨਣ ਵਾਲੇ ਹੋਰੋਦੀਆਂ ਨੂੰ ਪ੍ਰਾਸ ਕਰਕੇ ਚੁਣਨਾ ਜ਼ਰੂਰੀ ਸੀ।

ਆਇਤ 22. ਸਵਾਲ ਪੁੱਛਣ ਵਾਲੇ ਇਹ ਸਮਝ ਕੇ ਅਚਰਜ ਕਰਨ ਲੱਗੇ ਜਿਸ ਨਾਲ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਰੋਮੀ ਅਧਿਕਾਰੀਆਂ ਜਾਂ ਯਹੁਦੀ ਫਿਰਕੇ ਵਿੱਚੋਂ ਕਿਸੇ ਦਾ ਕੋਈ ਭੜਕਾਏ ਬਹੁਰਿ ਇਮਾਨਦਾਰੀ ਨਾਲ ਜਵਾਬ ਦਿੱਤਾ। ਫਰੀਸੀਆਂ ਦੇ ਚੇਲਿਆਂ ਅਤੇ ਹੋਰੋਦੀਆਂ ਸਾਹਮਣੇ ਹੋਰ ਬੇਇੱਜਤ ਹੋਣ ਤੋਂ ਪਹਿਲਾਂ ਪਹਿਲਾਂ ਨਿੱਕਲ ਜਾਣ ਦਾ ਸਿਆਣਪ ਭਰਿਆ ਫੈਸਲਾ ਕੀਤਾ।

## ਜੀ ਉੱਠਣ ਤੇ ਸਵਾਲ (22:23-33)

<sup>23</sup>ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਕਿਆਮਤ ਨਹੀਂ ਹੋਣੀ ਉਹ ਦੇ ਕੋਲ ਆਏ ਅਤੇ ਇਹ ਕਹਿ ਕੇ ਉਸ ਤੋਂ ਸਵਾਲ ਪੁੱਛਿਆ। <sup>24</sup>ਕਿ ਗੁਰੂ ਜੀ ਮੁਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੰਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੱਸ ਉਤਪਨ ਕਰੇ। <sup>25</sup>ਸੇ ਸਾਡੇ ਵਿਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੰਂ ਛੱਡ ਗਿਆ। <sup>26</sup>ਇਸੇ ਤਰ੍ਹਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ। <sup>27</sup>ਅਰ ਸਾਰਿਆਂ ਦੇ ਪਿੱਛੋਂ ਉਹ ਤੀਵੰਂ ਭੀ ਮਰ ਗਈ। <sup>28</sup>ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੰਂ ਹੋਉ ਕਿਉਂ ਜੋ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?

<sup>29</sup>ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਾ ਜਾਣ

ਕੇ ਭੁਲ ਵਿਚ ਪਏ ਹੋ। <sup>30</sup>ਕਿਉਂ ਜੋ ਕਿਆਮਤ ਵਿਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਬਲਕਣ ਸੁਰਗ ਵਿਚ ਦੂਤਾਂ ਵਰਗੇ ਹਨ। <sup>31</sup>ਪਰ ਮੁਰਦਿਆਂ ਦੀ ਕਿਆਮਤ ਦੇ ਵਿਖੇ ਕੀ ਤੁਸਾਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਭੁਗਨ੍ਹੁੰ ਆਖਿਆ। <sup>32</sup>ਕਿ ਮੈਂ ਅਬਰਾਹਮ ਦਾ ਪਰਮੇਸ਼ੁਰ ਅਤੇ ਇਸਹਾਬ ਦਾ ਪਰਮੇਸ਼ੁਰ ਅਤੇ ਯਾਕੁਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜੀਉਂਦਿਆਂ ਦਾ ਹੈ। <sup>33</sup>ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।

**ਆਇਤ 23.** ਉਸੇ ਦਿਨ ਇਸ ਝਗੜੇ ਨੂੰ ਪਿਛਲੇ ਝਗੜੇ ਨਾਲ ਮਿਲਾਉਂਦਿਆਂ ਤਰਤੀਬ ਦਾ ਕੰਮ ਕਰਦਾ ਸੀ। ਜਾਹਿਰ ਤੌਰ ਤੇ ਯਿਸੂ ਦੇ ਇਖਤਿਆਰ (21:23-27), ਉਸ ਦੇ ਦ੍ਰਿਸ਼ਟਾਂਤਾਂ (21:28-22:14), ਅਤੇ ਇਨ੍ਹਾਂ ਝਗੜਿਆਂ (22:15-46) ਤੇ ਸਵਾਲ ਦੱਖ ਭੋਗਣ ਵਾਲੇ ਹਾਡੇ ਦੇ ਮੰਗਲਵਾਰ ਨੂੰ ਰੋਏ।

ਇਸ ਵਾਰ ਦੇ ਯਿਸੂ ਕੋਲ ਯਹੁਦੀਆਂ ਦੇ ਰਈਸ ਵਰਗ ਸਦੂਕੀ ਲੋਕਾਂ ਵੱਲੋਂ ਭੇਜੇ ਗਏ ਲੋਕ ਸਨ (3:7 ਤੇ ਟਿੱਪਣੀਆਂ ਵੇਖੋ; 16:1)। ਇਸ ਛੋਟੀ ਪਰ ਤਾਕਤਵਰ ਜਮਾਤ ਨੇ ਯਰੂਸ਼ਲਮ ਤੋਂ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਸਾਮਰੀਆ ਵਾਂਗ ਉਹ ਤੌਰੇਤ ਭਾਵ ਮੁਸਾ ਦੀਆਂ ਪੰਜ ਕਿਤਾਬਾਂ ਨੂੰ ਹੀ ਖੁਦਾ ਦਾ ਵਚਨ ਮੰਨਦੇ ਸਨ।<sup>11</sup> ਉਹ ਫ਼ਰੀਸੀਆਂ ਵੱਲੋਂ ਮੰਨੀਆਂ ਜਾਣ ਵਾਲੀਆਂ ਜ਼ਬਾਨੀ ਰੀਤਾਂ ਦੇ ਨਾਲ ਨਾਲ ਪੁਰਾਣੇ ਨੇਮ ਦੀਆਂ ਬਾਕੀ ਦੀਆਂ ਕਿਤਾਬਾਂ ਦੇ ਇਖਤਿਆਰ ਨੂੰ ਨਕਾਰਦੇ ਸਨ।

ਫ਼ਰੀਸੀਆਂ ਦੇ ਉਲਟ ਸਦੂਕੀ ਲੋਕ ਆਤਮਾ ਦੇ ਅਮਰ ਹੋਣ, ਮੈਤ ਦੇ ਬਾਅਦ ਜਿੰਦਗੀ, ਸਜ਼ਾ ਅਤੇ ਈਨਾਮ ਜਾਂ ਮੁਰਦਿਆਂ ਦੀ ਕਿਆਮਤ ਵਿਚ ਯਕੀਨ ਨਹੀਂ ਰੱਖਦੇ ਸਨ (ਰਸੂਲਾਂ ਦੇ ਕੰਮ 23:8)।<sup>12</sup> ਸ਼ਰਾ ਵਿਚ ਮੁਸਾ ਨੇ ਜੀ ਉੱਠਣ ਦੇ ਵਿਸ਼ੇ ਤੇ ਕੁਝ ਸਪੱਸ਼ਟ ਨਹੀਂ ਕਿਹਾ ਸੀ ਜਿਸ ਕਰਕੇ ਉਹ ਇਸ ਵਿਚਾਰ ਨੂੰ ਸਿਰੇ ਤੋਂ ਨਕਾਰਦੇ ਸਨ। ਬਾਅਦ ਦੇ ਰੱਬੀਆਂ ਦੇ ਸਾਹਿਤ ਵਿਚ ਇਸ ਝਗੜੇ ਨਾਲ ਹੋਣ ਵਾਲੇ ਤਣਾਅ ਨੂੰ ਵਿਖਾਇਆ ਗਿਆ ਹੈ। ਮਿਸ਼ਨਾਹ ਦੇ ਅਨੁਸਾਰ ਇਸ ਗੱਲ ਦਾ ਇਨਕਾਰ ਕਰਨ ਵਾਲੇ ਕਿ ਜੀ ਉੱਠਣ ਦੀ ਸਿੱਖਿਆ ਤੌਰੇਤ ਤੋਂ ਲਈ ਗਈ ਹੈ, ਜਿਨ੍ਹਾਂ ਵਿਚ ਸਦੂਕੀ ਵੀ ਹੋਣਗੇ, ਦਾ ਆਉਣ ਵਾਲੇ ਸੰਸਾਰ ਵਿਚ ਕੋਈ ਭਾਗ ਨਹੀਂ ਹੈ।<sup>13</sup>

ਯਿਸੂ ਦੀ ਸੇਵਕਾਈ ਦੌਰਾਨ ਫ਼ਰੀਸੀ ਲੋਕ ਭਾਵੇਂ ਉਸ ਦੇ ਸਭ ਤੋਂ ਵੱਡੇ ਵਿਰੋਧੀ ਸਨ ਪਰ ਮੁੱਦਲੀ ਕਲੀਸੀਆ ਦੇ ਮੁੱਖ ਵਿਰੋਧੀ ਸਦੂਕੀ ਲੋਕ ਬਣ ਗਏ। ਇਸ ਦਾ ਕਾਰਣ ਇਹ ਸੀ ਕਿ ਰਸੂਲ ‘ਮੈਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ’ (ਰਸੂਲਾਂ ਦੇ ਕੰਮ 4:1, 2)। ਯਿਸੂ ਦੇ ਵਕਤ ਇਹ ਧੜੇ ਭਾਵੇਂ ਜਿੰਨੇ ਵੀ ਅਹਿਮ ਸਨ ਪਰ 70 ਈਸਵੀ ਵਿਚ ਯਰੂਸ਼ਲਮ ਦੀ ਬਰਬਾਦੀ ਦੇ ਬਾਅਦ ਇਨ੍ਹਾਂ ਦਾ ਵਜੂਦ ਪੱਤਮ ਹੋ ਗਿਆ।

**ਆਇਤ 24.** ਫ਼ਰੀਸੀਆਂ ਦੇ ਚੇਲਿਆਂ ਅਤੇ ਹੋਰੋਦੀਆਂ ਵਾਂਗ (22:15), ਸਦੂਕੀ ਵੀ ਯਿਸੂ ਨੂੰ ਫ਼ਾਸ਼ਿਲੀ ਲਈ ਉਹਦੇ ਕੋਲ ਆਉਂਦੇ ਸਨ (ਵੇਖੋ 16:1)। ਉਸ ਨੂੰ ਗੁਰੂ ਜੀ ਆਖਦਿਆਂ ਉਨ੍ਹਾਂ ਨੇ ਸ਼ਰਾ (ਜਿਸ ਨੂੰ ਉਹ ਮੰਨਦੇ ਸਨ) ਵਿੱਚੋਂ ਦੁਹਰਾਉਂਦਿਆਂ ਆਪਣਾ ਸਵਾਲ ਸ਼ੁਰੂ ਕੀਤਾ: ‘‘ਮੁਸਾ ਨੇ ਆਖਿਆ ਸੀ ਭਈ ਜੇ ਕੋਈ ਅੰਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ।’’ ਇਹ ਵਿਵਸਥਾਸਾਰ 25:5, 6 ਤੋਂ ਲਿਆ ਗਿਆ ਹੈ ਜਿਸ ਨੂੰ ਆਮ ਤੌਰ ਤੇ ਵਿਧਵਾ ਭਾਈ ਨਾਲ ਵਿਆਹ ਦੇ ਨਿਯਮ ਨੂੰ ਮੰਨਿਆ ਜਾਂਦਾ ਹੈ। ਇਹ ਭਾਸ਼ਾ ਦੇ levir ਤੋਂ ਲਿਆ ਗਿਆ ਹੈ ਜਿਸਦਾ ਮਤਲਬ ‘‘ਦਿਓਰ’’ ਹੈ। ਵਿਧਵਾ ਭਾਈ ਨਾਲ ਵਿਆਹ ਦਾ ਨਿਯਮ ਵਿਚ ਸੀ ਕਿ ਜੇ ਕੋਈ ਪੁਰਖ ਬੇਅੱਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਵਿਧਵਾ ਨੂੰ ਪਤਨੀ ਦੇ ਤੌਰ ਤੇ ਲੈ ਕੇ ਮਰੇ ਹੋਏ ਦੇ ਨਾਂਅ ਤੇ ਅੱਲਾਦ ਪੈਦਾ ਕਰੇ।

ਵਿਧਵਾ ਭਾਈ ਨਾਲ ਵਿਆਹ ਦੇ ਨਿਯਮ ਦੀ ਰੀਤ ਕੋਈ ਪ੍ਰਾਚੀਨ ਸਮਾਜਾਂ ਵਿਚ ਮੰਨੀ ਜਾਂਦੀ

ਰਹੀ ਹੈ। ਇਸਦਾ ਮਕਸਦ ਮਰੇ ਹੋਏ ਦੇ ਨਾਅ ਨੂੰ ਉਸਦੀ ਔਲਾਦ ਨੂੰ ਦੇਣ ਅਤੇ ਪਰਿਵਾਰ ਵਿਚ ਉਸਦੀ ਜਾਇਦਾਦ ਬਣਾਈ ਰੱਖ ਕੇ ਕਾਇਮ ਰੱਖਣਾ ਸੀ। ਸ਼ਰਾਦਿਤੇ ਜਾਣ ਤੋਂ ਸੈਂਕੜੇ ਸਾਲ ਪਹਿਲਾਂ ਪੁਰਖਿਆਂ ਦੇ ਸਮੇਂ ਵਿਧਵਾ ਭਾਬੀ ਨਾਲ ਵਿਆਹ ਦੀ ਇਹ ਰੀਤ ਸੀ। ਇਸ ਰੀਤ ਦੀ ਗੰਭੀਰਤਾ ਇਸ ਤੱਥ ਵਿਚ ਵੇਖੀ ਜਾਂਦੀ ਹੈ ਕਿ ਯਹੁਦਾ ਦੇ ਪੁੱਤਰ ਓਨਾਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂ ਜੋ ਉਸ ਨੇ ਆਪਣੇ ਭਰਾ ਲਈ ਔਲਾਦ ਪੈਦਾ ਕਰਨ ਤੋਂ ਮਨੁਂ ਕਰ ਦਿੱਤਾ ਸੀ (ਉਤਪਤ 38:8-10)। ਵਿਧਵਾ ਭਾਬੀ ਨਾਲ ਵਿਆਹ ਦਾ ਨਿਯਮ ਮੁਸਾ ਦੀ ਸ਼ਰਾਦਾ ਲਾਗੂ ਕੀਤੇ ਜਾਣ ਤੇ ਗੰਭੀਰਤਾ ਨਾਲ ਲਿਆ ਗਿਆ ਕਿਉਂਕਿ ਇਸ ਦੀ ਕਿਸੇ ਵੀ ਗੱਲ ਦਾ ਉਲੰਘਣ ਇਕ ਸ਼ਰਮਨਾਕ ਅਪਰਾਧ ਮੰਨਿਆ ਜਾਂਦਾ ਸੀ (ਵਿਵਸਥਾਸਾਰ 25:7-10)।

**ਆਇਤਾਂ 25-27.** ਵਿਧਵਾ ਭਾਬੀ ਨਾਲ ਵਿਆਹ ਦੇ ਨਿਯਮ ਨੂੰ ਦੁਹਰਾਉਣ ਦੇ ਬਾਅਦ ਸਦੂਕੀਆਂ ਨੇ ਇਕ ਦ੍ਰਿਸ਼ ਲਿਆ ਜਿਸ ਵਿਚ ਸੱਤ ਭਾਬੀ ਸਨ। ਸਭ ਤੋਂ ਵੱਡੇ ਭਰਾ ਦਾ ਵਿਆਹ ਹੋਇਆ ਅਤੇ ਉਹ ਬੇਉਲਾਦਾ ਮਰ ਗਿਆ। ਵਿਧਵਾ ਭਾਬੀ ਨਾਲ ਵਿਆਹ ਦੇ ਨਿਯਮ ਦੇ ਅਨੁਸਾਰ ਉਹ ਆਪਣੀ ਤੀਵੰਂ ਨੂੰ ਆਪਣੇ ਤੋਂ ਛੋਟੇ ਭਾਬੀ ਲਈ ਛੱਡ ਗਿਆ। ਇਹ ਸਿਲਸਿਲਾ ਚੱਲਦਾ ਰਿਹਾ ਅਤੇ ਇਕ ਦੇ ਬਾਅਦ ਇਕ ਸਾਰੇ ਭਰਾ ਮਰ ਗਏ। ਅਖੀਰ ਵਿਚ ਉਹ ਅੰਰਤ ਵੀ ਮਰ ਗਈ।

ਜਿਸੂ ਅੱਗੇ ਇਹ ਮਾਮਲਾ ਅਸਲ ਘਟਨਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਪਰ ਉਨ੍ਹਾਂ ਨੂੰ ਜੀ ਉੱਠਣ ਨੂੰ ਨਾਮੁਮਕਿਨ ਵਿਖਾਉਣ ਦੇ ਮਕਸਦ ਨਾਲ ਇਹ ਬੇਤੁਕਾ ਦ੍ਰਿਸ਼ ਆਪੇ ਹੀ ਬਣਾਉਣਾ ਪਿਆ ਹੋਵੇਗਾ। ਅਸਿਹੀ ਬਹੁਤ ਘੱਟ ਸੰਭਾਵਨਾ ਹੈ ਕਿ ਕਿਸੇ ਅੰਰਤ ਨੇ ਸੱਤ ਪਤੀਆਂ ਨਾਲ ਵਿਆਹ ਕੀਤਾ ਹੋਵੇ ਅਤੇ ਉਹ ਬੇਉਲਾਦ ਰਹੀ ਹੋਵੇ, ਸਿਵਾਏ ਇਸ ਅਪਵਾਦ ਦੇ ਕਿ ਉਹ ਬਾਂਧ ਨਾ ਹੋਵੇ। ਇਹ ਹੋ ਸਕਦਾ ਹੈ ਕਿ ਸਦੂਕੀਆਂ ਨੂੰ ਆਪਣੀ ਕਹਾਣੀ ਦੀ ਪ੍ਰੇਰਣਾ ਅਪੋਕ੍ਰਿਤਾ ਦੀਆਂ ਕਿਤਾਬਾਂ ਵਿੱਚੋਂ ਮਿਲੀ ਹੋਵੇ। ਤੋਥੀਤ ਦੀ ਕਿਤਾਬ ਵਿਚ ਸਾਰਾ ਨਾਮਕ ਇਕ ਅੰਰਤ ਦਾ ਵਿਆਹ ਸੱਤ ਪਤੀਆਂ ਨਾਲ ਹੋਇਆ ਸੀ, ਭਾਵੇਂ ਇਹ ਨਹੀਂ ਦੱਸਿਆ ਗਿਆ ਕਿ ਉਹ ਸੱਤੇ ਭਰਾ ਹੀ ਸਨ ਜਾਂ ਨਹੀਂ। ਹਰੇਕ ਮਾਮਲੇ ਵਿਚ ਵਿਆਹ ਪ੍ਰਤਮ ਹੋਣ ਤੋਂ ਪਹਿਲਾਂ ਪਤੀ ਦਾ ਕਤਲ ਕਿਸੇ ਬਦਰੂਹ ਵੱਲੋਂ ਕਰ ਦਿੱਤਾ ਜਾਂਦਾ ਸੀ।<sup>14</sup>

**ਆਇਤ 28.** ਵਿਧਵਾ ਭਾਬੀ ਨਾਲ ਵਿਆਹ ਦਾ ਨਿਯਮ ਦੱਸਣ ਅਤੇ ਇਹ ਨਿਰਾਲਾ ਦ੍ਰਿਸ਼ ਵਿਖਾਉਣ ਦੇ ਬਾਅਦ ਸਦੂਕੀਆਂ ਨੇ ਪੁੱਕਿਆ, ‘‘ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੰਂ ਹੋਉ?’’ ਸ਼ਾਇਦ ਸਦੂਕੀਆਂ ਨੇ ਪਿਛਲੇ ਮੌਕਿਆਂ ਤੇ ਫਰੀਸੀਆਂ ਨਾਲ ਇਸ ਮੁਸ਼ਕਿਲ ਦੇ ਗੱਲ ਕੀਤੀ ਸੀ।<sup>15</sup> ਤਰਕ ਦੇਣ ਦੀ ਇਹ ਸੈਲੀ ਪਰਖਣ ਨੂੰ ਬੇਤੁਕਾ ਬਣਾਉਂਦਿਆਂ *reductio ad absurdum* ਦੇ ਤੌਰ ਤੇ ਜਾਣੀ ਜਾਂਦੀ ਹੈ। ਸਦੂਕੀਆਂ ਦਾ ਮੰਨਣਾ ਸੀ ਕਿ ਖੁਦਾ ਅਜਿਹੇ ਕਿਸੇ ਰੀਤ ਦਾ ਹੁਕਮ ਨਹੀਂ ਦਿੱਤਾ ਜਿਸ ਨਾਲ ਅਜਿਹੀ ਹਾਸੇਹੀਣੀ ਸਥਿਤੀ ਬਣੇ।<sup>16</sup>

ਸਦੂਕੀਆਂ ਦਾ ਸਵਾਲ ਇਸ ਗਲਤ ਮਾਨਤਾ ਦੇ ਅਧਾਰਿਤ ਹੈ ਕਿ ਕਿਆਮਤ ਵਿਚ ਜਿੰਦਗੀ ਧਰਤੀ ਉਤਲੀ ਜਿੰਦਗੀ ਵਾਂਗ ਹੀ ਰਹਿੰਦੀ ਹੈ। ਯਹੁਦੀ ਲੋਕ ਆਦਮੀ ਦੇ ਅਗਲੀ ਜਿੰਦਗੀ ਵਿਚ ਕਈ ਅੰਰਤਾਂ ਨਾਲ ਵਿਆਹ ਹੋਣ ਦੀ ਗੱਲ ਨੂੰ ਮੰਨ ਸਕਦੇ ਸਨ, ਕਿਉਂ ਜੋ ਉਨ੍ਹਾਂ ਵਿਚ ਬਹੁ-ਵਿਆਹ ਦੀ ਰੀਤ ਮਸ਼ਹੂਰ ਸੀ। ਪੁਰਾਣੇ ਨੇਮ ਵਿਚ ਅਜਿਹਾ ਹੋਣ ਦੇ ਕਈ ਸਬੂਤ ਅਤੇ ਉਦਾਹਰਣਾਂ ਮਿਲਦੀਆਂ ਹਨ। ਪਰ ਉਨ੍ਹਾਂ ਲਈ ਇੱਕੋ ਹੀ ਸਮੇਂ ਇਕ ਅੰਰਤ ਦੇ ਇਕ ਤੋਂ ਵੱਧ ਪਤੀ ਹੋਣ (ਬਹੁਪਤੀ) ਦੀ ਗੱਲ ਮੰਨਣ ਵਿਚ ਨਹੀਂ ਆਉਂਦੀ ਸੀ। ਸਦੂਕੀਆਂ ਦੇ ਦ੍ਰਿਸ਼ ਦੀ ਹਾਸੇਹੀਣੀ ਗੱਲ ਦੀ ਹੱਦ ਉਸ ਅੰਰਤ ਦੇ ਇਕ ਦੇ ਬਾਅਦ ਇਕ ਸੱਤਾਂ ਪਤੀਆਂ ਨਾਲ ਵਿਆਹ ਹੋਣ ਦਾ ਵਿਚਾਰ ਸੀ।

**ਆਇਤ 29.** ਜਵਾਬ ਵਿਚ ਜਿਸੂ ਨੇ ਇਨ੍ਹਾਂ ਆਗੂਆਂ ਨੂੰ ਦੱਸਿਆ ਕਿ ਉਹ ਭੁੱਲ ਵਿਚ ਪਏ ਜਾਂ ‘‘ਗਲਤ’’ ਸਨ (NIV)। ਇੱਥੇ ਵਰਤੇ ਜਾਣ ਵਾਲੇ ਯੂਨਾਨੀ ਕਿਰਿਆ ਸ਼ਬਦ (*planao*) ਤੋਂ ਭਾਵ ‘‘ਭਟਕਣਾ’’ ਜਾਂ ‘‘ਗੁਮਰਾਹ ਹੋਣਾ’’ ਹੈ। ਇਸਦੀ ਵਰਤੋਂ 18:12 ਹੋਈ ਹੈ ਜਿੱਥੇ ਭੇਡ ਗੁਆਚ

ਗਈ ਸੀ। ਫਿਰ ਪੜ੍ਹੂ ਨੇ ਉਨ੍ਹਾਂ ਤੇ ਦੋ ਇਲਜ਼ਾਮ ਲਾਏ। ਪਹਿਲਾਂ ਉਸ ਨੇ ਆਖਿਆ ਕਿ ਉਹ ਕਿਤਾਬਾਂ ਤੋਂ ਅਣਜਾਣ ਹਨ। ਆਇਤਾਂ 31 ਅਤੇ 32 ਵਿਚ ਇਸ ਨੂੰ ਵਿਸਤਾਰ ਨਾਲ ਸਮਝਾਇਆ ਗਿਆ ਹੈ। ਦੂਜਾ ਉਸ ਨੇ ਆਖਿਆ ਕਿ ਉਹ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਸਮਝਦੇ। ਆਇਤ 30 ਵਿਚ ਇਸ ਇਲਜ਼ਾਮ ਨੂੰ ਵਿਸਤਾਰ ਦਿੱਤਾ ਗਿਆ ਹੈ।

**ਆਇਤ 30.** ਯਿਸੂ ਨੇ ਸਮਝਾਇਆ ਕਿ ਖੁਦਾ ਵਿਚ ਲੋਕਾਂ ਨੂੰ ਬਦਲਣ ਦੀ ਸ਼ਕਤੀ ਹੈ: ‘‘ਕਿਉਂ ਜੇ ਕਿਆਮਤ ਵਿਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਬਲਕਣ ਸੁਰਗ ਵਿਚ ਦੂਤਾਂ ਵਰਗੇ ਹਨ।’’ ਵਿਆਹ ਨੂੰ ਦੋ ਨਜ਼ਰੀਆਂ ਨਾਲ ਵਿਖਾਇਆ ਗਿਆ ਹੈ: ‘‘ਵਿਆਹ ਕਰਨਾ’’ ਆਦਮੀ ਲਈ ਹੈ, ਜਿਸ ਨੇ ਆਪਣੇ ਲਈ ਇਕ ਪਤਨੀ ਲੈਣੀ ਹੁੰਦੀ ਹੈ, ਜਦਕਿ ‘‘ਵਿਆਹਿਆ ਜਾਣਾ’’ ਔਰਤ ਲਈ ਹੈ, ਜਿਸ ਨੂੰ ਉਸ ਦੇ ਪਿਤਾ ਵੱਲੋਂ ਇਕ ਆਦਮੀ ਨੂੰ ਦਿੱਤਾ ਜਾਂਦਾ ਹੈ। ਯਿਸੂ ਨੇ ਦੌਸਿਆ ਕਿ ਵਿਆਹ ਦੇ ਇਹ ਨਿਯਮ ਸੁਰਗ ਵਿਚ ਲਾਗੂ ਨਹੀਂ ਹੁੰਦੇ। ਆਉਣ ਵਾਲੇ ਸੰਸਾਰ ਵਿਚ ਲੋਕ ਸੁਰਗਦੂਤਾਂ ਜਾਂ ਡ੍ਰਿਸਤਿਆਂ (angeliros) ਵਰਗੇ ਹੋਣਗੇ, ਪਰ ਡਰਿਸਤੇ ਨਹੀਂ ਬਣਨਗੇ।<sup>17</sup> ਆਪਣੇ ਰੂਹਾਨੀ ਸੁਭਾਅ ਦੇ ਕਾਰਣ ਉਹ ਨਾ ਤਾਂ ਵਿਆਹ ਕਰਦੇ ਅਰ ਨਾ ਬੱਚਿਆਂ ਨੂੰ ਜਨਮ ਦਿੰਦੇ ਹਨ।

ਬਾਈਬਲ ਦੇ ਬਾਹਰ ਦੇ ਯਹੂਦੀ ਸਾਹਿਤ ਵਿਚ ਅਜਿਹੇ ਹੀ ਵਿਚਾਰ ਪਾਏ ਜਾਂਦੇ ਹਨ। ਉਦਾਹਰਣ ਲਈ ਟਾਲਮੁਡ ਵਿਚ ਕਿਹਾ ਗਿਆ ਹੈ?

[ਆਉਣ ਵਾਲਾ ਸੰਸਾਰ ਇਸ ਸੰਸਾਰ ਵਰਗਾ ਨਹੀਂ ਹੈ] ਆਉਣ ਵਾਲੇ ਸੰਸਾਰ ਵਿਚ ਨਾ ਤਾਂ ਖਾਣਾ, ਨਾ ਪੀਣਾ ਨਾ ਸੰਤਾਨ ਦਾ ਵਾਧਾ, ਨਾ ਕਾਰੋਬਾਰ, ਨਾ ਈਰਖਾ, ਨਾ ਨਫਰਤ, ਨਾ ਮੁਕਾਬਲਾ ਹੈ ਬਲਕਿ ਧਰਮੀ ਲੋਕ ਆਪਣੇ ਸਿਰਾਂ ਤੇ ਤਾਜ ਲਾਏ ਰੱਬੀ ਮੌਜੂਦਗੀ ਦੀ ਚਮਕ ਤੇ ਦਾਵਤ ਕਰਦੇ ਹੋਏ ਬੈਠੇ ਹਨ।<sup>18</sup>

ਨਵੇਂ ਨੇਮ ਦੀਆਂ ਹੋਰ ਆਇਤਾਂ ਵਿਚ ਇਸ ਗੱਲ ਦੀ ਤਸਦੀਕ ਹੁੰਦੀ ਹੈ ਕਿ ਜੀ ਉੱਠੀ ਦੇਹ ਅਤੇ ਵਜੂਦ ਦੇ ਆਉਣ ਵਾਲੀ ਹਾਲਤ ਮੌਜੂਦਾ ਹਾਲਤ ਨਾਲੋਂ ਛਰਕ ਹੋਵੇਗੀ (1 ਕੁਰਿੰਬਿਆਂ 15: 35-58; 1 ਯੂਹੇਨਾ 3: 2)।

**ਆਇਤਾਂ 31, 32.** ਜੀ ਉੱਠਣ ਵਿਚ ਲੋਕਾਂ ਨੂੰ ਬਦਲਣ ਦੀ ਖੁਦਾ ਦੀ ਸ਼ਕਤੀ ਦੀ ਗੱਲ ਕਰਨ ਦੇ ਬਾਅਦ ਯਿਸੂ ਬਾਈਬਲ ਦੀ ਸਦੂਕੀਆਂ ਦੀ ਅਗਿਆਨਤਾ ਵੱਲ ਨੂੰ ਮੁੜ ਗਿਆ (22: 29)। ਰੱਬੀਆਂ ਦੀ ਸ਼ੈਲੀ ਵਿਚ ਉਸ ਨੇ ਇਕ ਵਾਰ ਫੇਰ ਇਹ ਪੁੱਛਿਆਂ ਕਿ ‘‘ਕੀ ਤੁਸਾਂ ਉਹ ਨਹੀਂ ਪੜ੍ਹਿਆ . . . ?’’ ਪੁਰਾਣੇ ਨੇਮ ਦਾ ਹਵਾਲਾ ਦਿੱਤਾ (12: 3, 4 ਤੇ ਟਿੱਪਣੀਆਂ ਵੇਖੋ)। ਫਿਰ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਪਰਮੇਸ਼ੁਰ ਨੇ ਆਖਿਆ ਸੀ। ਯਿਸੂ ਨੇ ਇਨ੍ਹਾਂ ਆਇਤਾਂ ਨੂੰ ‘‘ਮੂਸਾ ਦੀ ਪੇਖੀ’’ ਵਿੱਚੋਂ ਦੌਸਿਆ ਅਤੇ ਸੜਦੀ ਹੋਈ ਝਾੜੀ ਦੇ ਵੇਰਵੇ ਦੀ ਗੱਲ ਕੀਤੀ (ਮਰਕੁਸ 12: 26)।

ਯਿਸੂ ਨੂੰ ਪਤਾ ਸੀ ਕਿ ਸਦੂਕੀਆਂ ਦਾ ਮਕਸਦ ਜੀ ਉੱਠਣ ਨੂੰ ਗਲਤ ਸਾਬਤ ਕਰਨਾ ਸੀ, ਜਿਸ ਕਰਕੇ ਉਸ ਨੇ ਉਨ੍ਹਾਂ ਪੁਰਖਿਆਂ ਦਾ ਨਾਂਅ ਲਿਆ ਜਿਨ੍ਹਾਂ ਨੂੰ ਉਹ ਸਨਮਾਨ ਦਿੰਦੇ ਸਨ ਅਤੇ ਉਸੇ ਹਵਾਲੇ ਦੀ ਵਰਤੋਂ ਕੀਤੀ ਜਿਸ ਨੂੰ ਉਹ ਜੀ ਉੱਠਣ ਜਾਂ ਕਿਆਮਤ ਦੀ ਗੱਲ ਨੂੰ ਸਾਬਤ ਕਰਨ ਲਈ ਕਰਿੰਦੇ ਸਨ। ਉਸ ਨੇ ਕਿਸੇ ਅਸਪੱਸ਼ਟ ਆਇਤ ਨੂੰ ਨਹੀਂ ਦੁਹਰਾਇਆ ਬਲਕਿ ਇਸ ਦੇ ਉਲਟ ਉਸੇ ਆਇਤ ਦੀ ਵਰਤੋਂ ਕੀਤੀ ਜਿਸ ਤੋਂ ਸਾਰੇ ਵਾਕਵ ਸਨ। ਉਸ ਨੇ ਕੁਝ 3: 6 ਵਿਚ ਖੁਦਾ ਵੱਲੋਂ ਆਪਣੀ ਪਛਾਣ ਕਰਾਉਣ ਦੀ ਗੱਲ ਦੁਹਰਾਈ: ‘‘ਮੈਂ ਅਬਰਾਹਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’’ ਯਿਸੂ ਨੇ ਸੰਕੇਤ ਦਿੱਤਾ ਕਿ ਅਬਰਾਹਮ, ਇਸਹਾਕ ਅਤੇ ਯਾਕੂਬ ਅਜੇ ਵੀ ਜਿੰਦਾ ਹਨ ਕਿਉਂ ਜੋ ਖੁਦਾ ਅਜੇ ਵੀ ਉਨ੍ਹਾਂ ਦਾ ਖੁਦਾ ਹੈ (ਵੇਖੋ 8: 11; ਲੂਕਾ

13:28; 16:22-31; ਯੂਹੰਨਾ 8:56)। ਉਸ ਨੇ ਗੱਲ ਪੂਰੀ ਕੀਤੀ, ‘‘ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜੀਉਦਿਆਂ ਦਾ ਹੈ।’’

ਜੀ ਉੱਠਣ ਦੀ ਸਿੱਖਿਆ ਭਾਵੇਂ ਪੁਰਾਣੇ ਨੇਮ ਵਿਚ ਬਹੁਤਾਏਤ ਨਾਲ ਪਾਈ ਜਾਂਦੀ ਹੈ ਪਰ ਕਈ ਆਇਤਾਂ ਇਸ ਦੀ ਹਕੀਕਤ ਦੀ ਗੱਲ ਦੱਸਦੀਆਂ ਜਾਂ ਘੱਟੋਂ ਘੱਟ ਉਨ੍ਹਾਂ ਦਾ ਸੰਕੇਤ ਦਿੰਦੀਆਂ ਹਨ।<sup>19</sup> ਪਰ ਸ਼ਰਾ ਵਿਚ ਇਹ ਸਾਫ਼ ਸਾਫ਼ ਨਹੀਂ ਦੱਸਿਆ ਗਿਆ। ਸਦੂਕੀ ਲੋਕ ਸਿਰਫ਼ ਤੁਰੇਤ ਨੂੰ ਹੀ ਇਖਤਿਆਰ ਮੰਨਦੇ ਸਨ ਜਿਸ ਕਰਕੇ ਯਿਸੂ ਨੇ ਉਸੇ ਹਵਾਲੇ ਦੀ ਵਰਤੋਂ ਕੀਤੀ ਜਿਸ ਨੂੰ ਉਹ ਨਿਰਵਿਵਾਦ ਰੂਪ ਵਿਚ ਮੰਨਦੇ ਸਨ ਕਿ ਇਹੀ ਵਿਚਾਰ ਦੱਸਿਆ ਗਿਆ ਹੈ। ਬਾਅਦ ਵਿਚ ਟਾਲਮੁਡ ਵਿਚ ‘‘ਕੱਟਰ’’ ਅਖਵਾਉਣ ਵਾਲਿਆਂ ਨੂੰ ਜਵਾਬ ਦੇਣ ਲਈ ਉਸ ਨੇ ਇਹੀ ਢੰਗ ਵਰਤਿਆ, ਇਹ ਨਾ ਦੂਜਿਆਂ ਦੇ ਨਾਲ ਨਾਲ ਸਦੂਕੀਆਂ ਨੂੰ ਵੀ ਦਿੱਤਾ ਜਾਂਦਾ ਸੀ ਜਿਹੜੇ ਜੀ ਉੱਠਣ ਦਾ ਇਨਕਾਰ ਕਰਦੇ ਸਨ। ਪੁੱਛਿਆ ਗਿਆ ਸਵਾਲ ਸੀ ਕਿ ‘‘ਜੀ ਉੱਠਣ ਦੀ ਗੱਲ ਤੁਰੇਤ ਤੋਂ ਕਿਵੇਂ ਲਈ ਗਈ?’’ ਰੱਖੀ ਲੋਕ ਇਸ ਸਿੱਖਿਆ ਨੂੰ ਸਾਥਤ ਕਰਨ ਲਈ ਕਈ ਕਈ ਵਹਾਲੇ ਦਿੰਦੇ ਸਨ (ਕੁਚ 6:4; ਗਿਣਤੀ 18:28; ਵਿਵਸਥਾਸਾਰ 4:4; 11:21; 31:16),<sup>20</sup> ਪਰ ਇਨ੍ਹਾਂ ਵਿੱਚੋਂ ਇਕ ਵੀ ਹਵਾਲਾ ਉਨਾ ਕਾਇਲ ਕਰਨ ਵਾਲਾ ਨਹੀਂ ਲੱਗਦਾ ਜਿਨ੍ਹਾਂ ਮਸੀਹ ਵੱਲੋਂ ਦਿੱਤਾ ਗਿਆ ਹਵਾਲਾ ਹੈ।<sup>21</sup>

ਆਇਤ 33. ਯਿਸੂ ਦਾ ਜਵਾਬ ਸੁਣਨ ਦੇ ਬਾਅਦ ਲੋਕ ਇਹ ਸੁਣ ਕੇ ਉਹਦੇ ਉਪਦੇਸ਼ ਤੋਂ ਹੈਰਾਨ ਹੋਏ (ਵੇਖੋ 22:22, 46)। ਲੂਕਾ 20:39, 40 ਕਹਿੰਦਾ ਹੈ, ‘‘ਤਦ ਗ੍ਰੰਥੀਆਂ ਵਿੱਚੋਂ ਕਿਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੋਂ ਭਲਾ ਕਿਹਾ। ਤਾਂ ਉਨ੍ਹਾਂ ਨੂੰ ਫੇਰ ਕੁਝ ਪ੍ਰਸ਼ਨ ਕਰਨ ਦਾ ਹਿਆਉ ਨਾ ਪਿਆ।’’

### ਸਭ ਤੋਂ ਵੱਡੇ ਹੁਕਮ ਤੇ ਸਵਾਲ (22:34-40)

<sup>34</sup>ਪਰ ਜਦ ਫਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੁੰਹ ਬੰਦ ਕਰ ਦਿੱਤਾ ਤਦ ਉਹ ਇਕ ਥਾਂ ਦਿੱਕਣੇ ਹੋਏ। <sup>35</sup>ਅਤੇ ਉਨ੍ਹਾਂ ਵਿੱਚੋਂ ਇਕ ਨੇ ਜਿਹੜਾ ਸ਼ਰਾ ਦਾ ਸਿਖਲਾਉਣ ਵਾਲਾ ਸੀ ਉਹ ਦੇ ਪਰਤਾਉਣ ਲਈ ਸਵਾਲ ਕੀਤਾ। <sup>36</sup>ਜੇ ਗੁਰੂ ਜੀ ਤੁਰੇਤ ਵਿਚ ਵੱਡਾ ਹੁਕਮ ਕਿਹੜਾ ਹੈ? <sup>37</sup>ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁਧ ਨਾਲ ਪਿਆਰ ਕਰ। <sup>38</sup>ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। <sup>39</sup>ਅਤੇ ਦੂਆ ਇਹ ਦੇ ਵਾਂਝੁ ਹੈ ਕਿ ਤੂੰ ਆਪਣੇ ਗਾਂਧੀ ਨੂੰ ਆਪਣੇ ਜਿਹਾ ਪਿਆਰ ਕਰ। <sup>40</sup>ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਈਆਂ ਦੇ ਬਚਨ ਟਿਕੇ ਹੋਏ ਹਨ।

ਆਇਤ 34. ਹੋਰੋਦੀਆਂ ਦੇ ਨਾਲ ਫਰੀਸੀਆਂ ਦੇ ਚੇਲਿਆਂ ਨੂੰ ਯਿਸੂ ਨੂੰ ਫਸਾਉਣ ਲਈ ਭੇਜਿਆ ਗਿਆ ਸੀ, ਪਰ ਉਹ ਸਫਲ ਨਹੀਂ ਹੋਏ ਸਨ (22: 15, 16, 22)। ਸਦੂਕੀਆਂ ਨੇ ਵੀ ਉਸ ਨੂੰ ਬਦਨਾਮ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ ਸੀ ਪਰ ਉਹ ਵੀ ਨਾਕਾਮ ਰਹੇ ਸਨ (22:23, 33)। ਆਪਣੇ ਸਿਆਣਪ ਭਰੇ ਜਵਾਬ ਨਾਲ ਉਸ ਨੇ ਉਨ੍ਹਾਂ ਦਾ ਮੁੰਹ ਬੰਦ ਕਰ ਦਿੱਤਾ ਸੀ। ‘‘ਮੁੰਹ ਬੰਦ ਕਰ ਦਿੱਤਾ’’ (phimmo) ਜਿਸਦਾ ਅਨੁਵਾਦ ਆਇਤ 12 ਵਿਚ ‘‘ਚੁੱਪ ਰਹਿ ਗਿਆ’’ ਹੋਇਆ ਹੈ, ਦਾ ਲਫਜ਼ੀ ਮਾਇਨਾ ‘‘ਮੁੰਹ ਤੇ ਛਿੱਕਾ ਲੱਗਣਾ’’ ਹੋ ਸਕਦਾ ਹੈ। ‘‘ਫਰੀਸੀਆਂ ਨੇ [ਇਹ ਸਭ] ਸੁਣਿਆ’’ ਤਾਂ ਉਹ ਯਿਸੂ ਦੇ ਖਿਲਾਫ ਸਾਜ਼ਿਸ਼ ਰਚਨ ਲਈ ਇਕੱਠੇ ਹੋ ਗਏ।

ਆਇਤ 35. ਯਿਸੂ ਨੂੰ ਫਸਾਉਣ ਦੀ ਆਪਣੀ ਕੋਸ਼ਿਸ਼ ਵਿਚ ਇਨ੍ਹਾਂ ਫਰੀਸੀਆਂ ਨੂੰ ਵੀ ਉਵੇਂ ਹੀ ਨਾਕਾਮੀ ਹੋ ਲੱਗੀ। ਇਨ੍ਹਾਂ ਦੀ ਨਾਕਾਮੀ ਦਾ ਇਕ ਕਾਰਣ ਉਹ ਆਦਮੀ ਹੋ ਸਕਦਾ ਹੈ ਜਿਸ ਨੇ

ਉਨ੍ਹਾਂ ਨੂੰ ਆਪਣੇ ਨੁਮਾਈਂਦੇ ਹੋਣਾ ਚੁਣਿਆ ਸੀ। ਸਵਾਲ ਪੁੱਛਣ ਵਾਲੇ ਸਭ ਲੋਕਾਂ ਵਿੱਚੋਂ ਇਹ ਆਦਮੀ ਸਭ ਤੋਂ ਸਾਫ਼ ਮਨ ਵਾਲਾ ਲੱਗਦਾ ਹੈ। ਮੱਤੀ ਨੇ ਉਸ ਨੂੰ ਸ਼ਰਾ ਦਾ ਸਿਖਲਾਉਣ ਵਾਲਾ (*nomikos*) ਦੱਸਿਆ ਹੈ। ਕਈ ਹੱਥਲਿਖਤਾਂ ਵਿਚ ਬਾਅਦ ਵਾਲਾ ਸ਼ਬਦ ਮਿਟਾ ਦਿੱਤਾ ਗਿਆ ਹੈ ਅਤੇ ਕਈਆਂ ਦਾ ਮੰਨਣਾ ਹੈ ਕਿ ਨਕਲ ਉਤਾਰਨ ਵਾਲੇ ਵੱਲੋਂ ਇਸ ਨੂੰ ਲੂਕਾ 10:25 ਤੋਂ ਲਿਆ ਗਿਆ ਹੈ ਜਿਸ ਵਿਚ ਬੇਸ਼ਕ ਅਜਿਹੀ ਹੀ ਫਰਕ ਕਹਾਣੀ ਦੱਸੀ ਗਈ ਹੈ<sup>22</sup> ਯਹੂਦੀ ਸੰਦਰਭ ਵਿਚ ‘‘ਸਿਖਲਾਉਣ ਵਾਲਾ’’ ਸ਼ਬਦ ਉਸ ਦੇ ਲਈ ਵਰਤਿਆ ਜਾਂਦਾ ਸੀ ਜਿਸ ਨੇ ਮੂਸਾ ਦੀ ਸ਼ਰੂਆਤੀ ਪਾਈ ਹੋਵੇ ਭਾਵ ਉਹ ‘‘ਤੁਰੇਤ ਦਾ ਮਾਹਿਰ’’ ਹੁੰਦਾ ਸੀ (JNT)। ਮਰਕੁਸ ਨੇ ਬਦਲਵੇਂ ਸ਼ਬਦ ‘‘ਗ੍ਰੰਥੀ’’ (*grammapes*) ਦੀ ਵਰਤੋਂ ਕਰਦੇ ਹੋਏ ਇਸ ਆਦਮੀ ਦੀ ਗੱਲ ਕੀਤੀ ਅਤੇ ਸੰਕੇਤ ਦਿੱਤਾ ਕਿ ਉਸ ਨੇ ਸਵਾਲ ਆਪਣੇ ਵੱਲੋਂ ਹੀ ਪੁੱਛਿਆ ਸੀ (ਮਰਕੁਸ 12:28)। ਗ੍ਰੰਥੀ ਦਾ ਕੰਮ ਸ਼ਰੂਆਤੀ ਵਿਆਖਿਆ ਕਰਨਾ ਅਤੇ ਜ਼ਬਾਨੀ ਸ਼ਰੂਆਤੀ ਜਾਣਨਾ ਅਤੇ ਲਾਗੂ ਕਰਨਾ ਹੁੰਦਾ ਹੈ (2:4 ਤੇ ਟਿੱਪਣੀਆਂ ਵੇਖੋ)।

**ਆਇਤ 36.** ਯਿਸੂ ਨੂੰ ਪਰਤਾਉਂਦੇ ਹੋਏ ਉਸ ਗ੍ਰੰਥੀ ਨੇ ਪੁੱਛਿਆ, ‘‘ਗੁਰੂ ਜੀ ਤੁਰੇਤ ਵਿਚ ਵੱਡਾ ਹੁਕਮ ਕਿਹੜਾ ਹੈ?’’ ਯਹੂਦੀ ਵਿਦਵਾਨਾਂ ਵਿਚ ਇਸ ਸਵਾਲ ਤੇ ਆਮ ਤੌਰ ਤੇ ਬਹਿਸ ਹੁੰਦੀ ਸੀ। ਉਹ ਸ਼ਰੂਆਤੀ ਇਕ ਆਮ ਵਾਕ ਜਾਂ ਹੁਕਮ ਵਿਚ ਸੰਖੇਪ ਕਰਨਾ ਚਾਹੁੰਦੇ ਸਨ। ਟਾਲਮੁਡ ਵਿਚ ਅਜਿਹਾ ਹੀ ਇਕ ਸਵਾਲ ਮਿਲਦਾ ਹੈ: ‘‘ਉਹ ਛੋਟੀ ਆਇਤ ਕਿਹੜੀ ਹੈ ਜਿਸ ਉੱਤੇ ਤੁਰੇਤ ਦੀਆਂ ਸਭ ਜ਼ਰੂਰੀ ਗੱਲਾਂ ਟਿਕੀਆਂ ਹੋਈਆਂ ਹਨ?’’<sup>23</sup> ਇਸ ਦਾ ਜਵਾਬ ਕਹਾਉਂਤਾਂ 3:6 ਨਾਲ ਦਿੱਤਾ ਜਾਂਦਾ ਹੈ: ‘‘ਆਪਣਿਆਂ ਸਾਰਿਆਂ ਰਾਹਾਂ ਵਿਚ ਉਹ ਨੂੰ ਪਛਾਣੁੰਹੇ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।’’ ਇਸਦਾ ਇਹ ਜਵਾਬ ਤੁਰੇਤ ਦੀ ਥਾਂ ਕਹਾਵਤਾਂ ਵਿੱਚੋਂ ਲਿਆ ਗਿਆ ਸੀ।

ਰੱਖੀ ਸਿਮਲਾਈ ਦੀ ਸਿੱਖਿਆ ਸੀ ਕਿ ਮੂਸਾ ਨੂੰ ਸ਼ਰੂਆਤੀ ਵਿਚ 613 ਹੁਕਮ ਮਿਲੇ ਸਨ, ਪਰ ਦਾਊਦ ਨੇ ਇਨ੍ਹਾਂ ਨੂੰ ਗਿਆਰਾਂ (ਯਜ਼ੂਰ 15), ਯਸਾਯਾਹ ਨੇ ਛੇ (ਯਸਾਯਾਹ 33:15), ਮੀਕਾ ਨੇ ਤਿੰਨ (ਮੀਕਾ 6:8), ਯਸਾਯਾਹ ਨੇ ਫੇਰ ਦੇ (ਯਸਾਯਾਹ 56:1), ਆਮੋਸ ਨੇ ਇਕ (ਆਮੋਸ 5:4), ਅਤੇ ਹਥੱਕੂਕ ਨੇ ਇਕ ਬਣਾ ਦਿੱਤਾ ਸੀ (ਹਥੱਕੂਕ 2:4)।<sup>24</sup>

**ਆਇਤਾਂ 37, 38.** ਯਿਸੂ ਨੇ ਗ੍ਰੰਥੀ ਨੂੰ ਜਵਾਬ ਦਿੱਤਾ, ‘‘ਤੂੰ ਪ੍ਰਭੂ ਆਪਣੇ ਪਰਮੇਸ਼ੂਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।’’ ਇਹ ਹਵਾਲਾ ਵਿਵਸਥਾਸਾਰ 6:5 ਵਿਚ ਹੈ। ਇਥਰਾਨੀ ਲਿਖਤ ਵਿਚ ‘‘ਦਿਲ,’’ ‘‘ਜਾਨ,’’ ਅਤੇ ‘‘ਸ਼ਕਤੀ’’ ਤਿੰਨ ਸ਼ਬਦ ਮਿਲਦੇ ਹਨ। ਮੱਤੀ ਦੇ ਹਵਾਲੇ ਵਿਚ ‘‘ਮਨ’’ ਸ਼ਬਦ ਜੋਕਿਆ ਗਿਆ ਹੈ, ਪਰ ‘‘ਸ਼ਕਤੀ’’ ਕਰ ਦਿੱਤਾ ਗਿਆ ਹੈ। ਮਰਕੁਸ ਅਤੇ ਲੂਕਾ ਵਿਚ ਇਸ ਨੂੰ ਦੁਹਰਾਉਣ ਤੇ ‘‘ਦਿਲ,’’ ‘‘ਜਾਨ,’’ ‘‘ਬੁੱਧ’’ ਅਤੇ ‘‘ਸ਼ਕਤੀ’’ ਚਾਰ ਸ਼ਬਦ ਹਨ (ਮਰਕੁਸ 12:30; ਲੂਕਾ 10:27)। ਇੰਜੀਲ ਦੇ ਸਹਿਦਰਸ਼ੀ ਵਿਰਤਾਂਤਾਂ ਵਿਚ ਫਰਕਾਂ ਦਾ ਕਾਰਨ ਸਪਤਤੀ ਅਨੁਵਾਦ ਵਿੱਚੋਂ ਵਰਤੇ ਜਾਣ ਕਰਕੇ ਹੋ ਸਕਦਾ ਹੈ। ਇਸ ਯੂਨਾਨੀ ਅਨੁਵਾਦ ਵਿਚ ‘‘ਦਿਲ’’ (*lob*) ਲਈ ‘‘ਮਨ’’ (*dianoia*) ਸ਼ਬਦ ਹੈ।

ਇਹ ਵੱਡਾ ਹੁਕਮ ਅਤੇ ਪਹਿਲਾ ਸ਼ੇਮਾ ਦੇ ਬਾਅਦ ਆਉਂਦਾ ਹੈ। ਸ਼ੇਮਾ ਵਾਲਾ ਵਿਵਸਥਾਸਾਰ 6:4 ਵਿਚ ਮਿਲਦੀ ਹੈ ਅਤੇ ‘‘ਸਭ ਤੋਂ ਵੱਡਾ ਹੁਕਮ’’ ਵਿਵਸਥਾਸਾਰ 6:5 ਵਿਚ ਹੈ। ਵਿਵਸਥਾਰ ਦੀੰਦਿਆਂ ਗਿਣਤੀ 15:37-41 ਸਣੇ ਹੋਰ ਆਇਤਾਂ ਨੂੰ ਸ਼ੇਮਾ ਵਿਚ ਮਿਲਾਇਆ ਗਿਆ ਹੈ (ਵਿਵਸਥਾਸਾਰ 11:13-21 ਵੀ ਵੇਖੋ)। ਸ਼ੇਮਾ ਨਾਮ ਦੁਆ ਦੇ ਪਹਿਲੇ ਸ਼ਬਦ (*shkma*) ਤੋਂ ਲਿਆ ਗਿਆ ਹੈ ਜਿਸ ਤੋਂ ਭਾਵ ਹੈ ‘‘ਸੁਣਨਾ’’ (ਵਿਵਸਥਾਸਾਰ 6:4)। ਮਰਕੁਸ ਅਨੁਸਾਰ ਯਿਸੂ ਨੇ ਆਪਣੇ ਜਵਾਬ ਵਿਚ ਇਹ ਵੀ ਕਿਹਾ, ‘‘ਹੇ ਇਸਰਾਈਲ, ਸੁਣ ਪ੍ਰਭੂ ਸਾਡਾ ਪਰਮੇਸ਼ੂਰ ਇੱਕੋ ਪ੍ਰਭੂ ਹੈ’’ (ਮਰਕੁਸ 12:29)।

**ਆਇਤ 39.** ਸਭ ਤੋਂ ਵੱਡੇ ਹੁਕਮ ਦੇ ਗ੍ਰੰਥੀ ਦੇ ਸਵਾਲ ਦਾ ਜਵਾਬ ਦੇਣ ਦੇ ਬਾਅਦ (22:36), ਯਿਸੂ ਨੇ ਅੱਗੇ ਆਖਿਆ, ‘‘ਅਤੇ ਢੂਆ ਇਹ ਦੇ ਵਾਂਕੂ ਹੈ ਕਿ ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ

ਪਿਆਰ ਕਰ'’<sup>25</sup> (ਵੈਖੇ 5:43; 19:19; ਰੋਮੀਆਂ 13:9, 10; ਗਲਾਤੀਆਂ 5:14; ਯਾਕੁਬ 2:8; 1 ਯੂਹੀਨਾ 4:21)। ਇਹ ਹਵਾਲਾ ਸਪਤਤੀ ਅਨੁਵਾਦ ਦੇ ਲੇਵੀਆਂ ਦੀ ਪੇਖੀ 19:18 ਵਿੱਚੋਂ ਲਿਆ ਗਿਆ ਹੈ। ਮਸੀਹ ਤੋਂ ਪਹਿਲਾਂ ਅਤੇ ਬਾਅਦ ਦੇ ਹੋਰ ਯਹੁਦੀ ਗੁਰੂਆਂ ਨੇ ਗੁਆਂਢੀਆਂ ਨਾਲ ਸਹੀ ਸਲੂਕ ਕੀਤੇ ਜਾਣ ਉੱਤੇ ਜ਼ੋਰ ਦਿੱਤਾ। ਰੱਬੀ ਹਿਲੇਲ ਨੇ ਸੁਨਹਿਰੀ ਨਿਯਮ ਦੇ ਨਕਾਰਾਤਮਕ ਰੂਪ ਨਾਲ ਸ਼ਰਾਵ ਨੂੰ ਸੰਕੇਤ ਦਿੱਤਾ: ‘‘ਜਿਹੜੀ ਗੱਲ ਤੈਨੂੰ ਪਿਣਾਉਣੀ ਲੱਗੇ, ਉਹ ਆਪਣੇ ਗੁਆਂਢੀ ਨਾਲ ਨਾ ਕਰ।’’<sup>26</sup> ਰੱਬੀ ਕੀਥਾ ਦਾ ਕਹਿਣਾ ਸੀ ਕਿ ਤੌਰੇਤ ਦਾ ਮੁੱਖ ਨਿਯਮ ਹੈ ਕਿ ‘‘ਆਪਣੇ ਗੁਆਂਢੀ ਨਾਲ ਆਪਣੇ ਵਾਂਗੁ ਪਿਆਰ ਕਰੋ।’’<sup>27</sup> ਇਸ ਨਾਲ ਜੁੜੀ ਆਇਤ ਵਿਚ ਲੂਕਾ ਵਿਚ ਯਿਸੂ ਨੇ ‘‘ਗੁਆਂਢੀ’’ ਦਾ ਮਤਲਬ ਕੋਈ ਵੀ ਜ਼ਰੂਰਤਮੰਦ ਦੱਸਿਆ ਜਿਸ ਦੀ ਮਦਦ ਕਰਨ ਦੀ ਤਾਕਤ ਕਿਸੇ ਕੋਲ ਹੋਵੇ (ਲੂਕਾ 10:29-37)।

**ਆਇਤ 40.** ਯਿਸੂ ਨੇ ਗੱਲ ਮੁਕਾਈ, ‘‘ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਈਆਂ ਦੇ ਬਚਨ ਟਿਕੇ ਰੋਏ ਹਨ।’’ ਕਹਿੰਦੇ ਹਨ ਕਿ ਪ੍ਰਦਾਨ ਨਾਲ ਪਿਆਰ ਕਰਨਾ ਦਸ ਹੁਕਮਾਂ ਵਿੱਚੋਂ ਪਹਿਲੇ ਚਾਰ ਹੁਕਮਾਂ ਨੂੰ ਪੂਰਿਆਂ ਕਰ ਦਿੰਦਾ ਹੈ ਜਦਕਿ ਗੁਆਂਢੀ ਨਾਲ ਪਿਆਰ ਕਰਨਾ ਬਾਕੀ ਦੇ ਛੇ ਹੁਕਮਾਂ ਨੂੰ (ਭਰ 20: 1-17; ਵਿਵਸਥਾਸਾਰ 5: 6-21)। ਇਹ ਸਹੀ ਹੈ, ਪਰ ਮਸੀਹ ਨੇ ਇਸ ਨਾਲੋਂ ਵੀ ਵੱਧ ਕੇ ਕਿਹਾ ਹੈ, ਇਥੋਂ ‘‘ਸਾਰੀ ਤੁਰੇਤ ਅਤੇ ਨਈਆਂ’’ ਪੂਰੀ ਇਥਰਾਨੀ ਬਾਈਬਲ ਨੂੰ ਕਿਹਾ ਗਿਆ ਹੈ। ‘‘ਟਿਕੇ ਰੋਏ’’ (*kṛpmannumi*) ਲਈ ਸ਼ਬਦ ਤੋਂ ਭਾਵ ‘‘ਟੰਗਣਾ’’ (KJV) ਵੀ ਹੋ ਸਕਦਾ ਹੈ। ‘‘ਜਿਵੇਂ ਦਰਵਾਜ਼ਾ ਆਪਣੇ ਕਬੱਚਿਆਂ ਉੱਤੇ ਟਿਕਿਆ ਹੁੰਦਾ ਹੈ, ਉਵੇਂ ਹੀ ਪੂਰਾ [ਪੁਰਾਣਾ ਨੇਮ] ਇਨ੍ਹਾਂ ਦੇ ਹੁਕਮਾਂ ਉੱਤੇ ਟਿਕਿਆ ਹੋਇਆ ਹੈ।’’<sup>28</sup>

ਗੁੰਬੀ ਨੇ ਯਿਸੂ ਦੇ ਜਵਾਬਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤੀ ਜਤਾਉਂਦੇ ਹੋਏ ਆਪਣੀ ਛੁੱਝੀ ਸਮਝ ਨੂੰ ਵਿਖਾਇਆ (ਮਰਕੁਸ 12: 32, 33)। ਯਿਸੂ ਉਸ ਤੋਂ ਅੈਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਆਖ ਦਿੱਤਾ, ‘‘ਤੂੰ ਪਰਮੇਸ਼ੁਰ ਦੇ ਰਾਜ ਤੋਂ ਚੂਰ ਨਹੀਂ ਹੈ’’ (ਮਰਕੁਸ 12: 34)।

### ਮਸੀਹਾ ਬਚੇ ਸਵਾਲ (22:41-46)

<sup>41</sup>ਜਿਸ ਵੇਲੇ ਫਰੀਸੀ ਇੱਕਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ। <sup>42</sup>ਮਸੀਹ ਦੇ ਹੱਕ ਵਿਚ ਤੁਸੀਂ ਕੀ ਸਮਝਦੇ ਹੋ, ਉਹ ਕਿਹ ਦਾ ਪੁੱਤਰ ਹੈ? ਉਨ੍ਹਾਂ ਉਸ ਨੂੰ ਆਖਿਆ ਦਾਉਂਦ ਦਾ। <sup>43</sup>ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਉਂਦ ਆਤਮਾ ਦੀ ਰਾਹੀਂ ਕਿੱਕੁਰ ਉਹ ਨੂੰ ਪ੍ਰਭੂ ਆਖਦਾ ਹੈ? ਕਿ

<sup>44</sup>ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,

ਤੂੰ ਮੇਰੇ ਸੱਜੇ ਪਾਸੇ ਬੈਠ,

ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।

<sup>45</sup>ਸੋ ਜਦ ਦਾਉਂਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? <sup>46</sup>ਅਤੇ ਕੋਈ ਉਸ ਨੂੰ ਇਕ ਬਚਨ ਤੀਕਰ ਜਵਾਬ ਨਾ ਦੇ ਸੱਕਿਆ, ਨਾ ਉਸ ਦਿਨ ਤੋਂ ਕਿਸੇ ਦਾ ਹਿਆਉਂ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ।

**ਆਇਤ 41.** ਯਿਸੂ ਉਸ ਸਵੇਰ ਹੈਕਲ ਵਿਚ ਸਵੇਰੇ ਸਵੇਰੇ ਸਿਖਾਉਣ ਲੱਗ ਪਿਆ ਸੀ (21:23)। ਉਸ ਦੇ ਵੈਰੀਆਂ ਨੇ ਉਸ ਨੂੰ ਸ਼ਰਾਵ ਦਾ ਹੁਕਮ ਤੁੜਵਾਉਣ ਜਾਂ ਰੋਮੀ ਕਾਨੂੰਨ ਨਾਲ ਉਲੜਣ ਵਿਚ ਪਾਉਣ ਲਈ ਤਿੰਨ ਸਵਾਲ ਤਿਆਰ ਕੀਤੇ ਸਨ (22: 15-40)। ਉਸ ਨੇ ਤਿੰਨਾਂ ਸਵਾਲਾਂ ਦਾ ਜਵਾਬ ਬੜੀ ਸਫ਼ਾਈ ਨਾਲ ਦਿੱਤਾ ਸੀ। ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਦੇ ਬਾਅਦ ਪ੍ਰਭੂ ਨੇ ਆਪਣਾ ਹੀ

ਇਕ ਸਵਾਲ ਪੁੱਛਿਆ। ਉਸ ਨੇ ਇਹ ਸਵਾਲ ਫਰੀਸੀ ਲੋਕਾਂ ਨੂੰ ਕੀਤਾ ਸੀ ਜਿਹੜੇ ਉਸ ਦੇ ਪਿਲਾਫ਼ ਅਪਣੀ ਅਗਲੀ ਚਾਲ ਚੱਲਣ ਲਈ ਉੱਥੇ ਜਮਾ ਹੋਏ ਸਨ (22:34)। ਮਰਕੁਸ 12:35 ਤਸਦੀਕ ਕਰਦਾ ਹੈ ਕਿ ਇਹ ਸਵਾਲ ਪੁੱਛਣ ਵੇਲੇ ਯਿਸੂ ਅਜੇ ਹੈਕਲ ਵਿਚ ਹੀ ਸੀ।

ਆਇਤ 42. ਯਿਸੂ ਨੇ ਇਹ ਨਹੀਂ ਪੁੱਛਿਆ ਕਿ ‘ਤੁਸੀਂ ਕੀ ਕਰਿੰਦੇ ਹੋ ਕਿ ਮੈਂ ਕੌਣ ਹਾਂ?’ ਪਹਿਲਾਂ ਇਸੇ ਸਵਾਲ ਦੇ ਜਵਾਬ ਵਿਚ ਪਤਰਸ ਨੇ ਇਕਰਾਰ ਕੀਤਾ ਸੀ ਕਿ ਉਹ ‘ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤਰ’ ਹੈ (16:15, 16)। ਇਸ ਦੇ ਉਲਟ ਆਪਣੀ ਪਛਾਣ ਦੀ ਚਰਚਾ ਲਈ ਯਿਸੂ ਨੇ ਇਕ ਅਸਿਆ ਢੰਗ ਵਰਤਿਆ। ਉਸ ਨੇ ਉਨ੍ਹਾਂ ਤੋਂ ਪੁੱਛਿਆ, ‘‘ਮਸੀਹ ਦੇ ਹੱਕ ਵਿਚ ਤੁਸੀਂ ਕੀ ਸਮਝਦੇ ਹੋ?’’ ਕਿਤੇ ਹੋਰ ਆਪਣੇ ਸੁਣਨ ਵਾਲਿਆਂ ਦੀ ਸੋਚ ਤੇ ਜੋਰ ਦੇਣ ਲਈ ਉਸ ਨੇ ‘‘ਤੂੰ ਕੀ ਸਮਝਦਾ ਹੈਂ ਜੋ ਉਹ ਕਿਸ ਦਾ ਪੁੱਤਰ ਹੈ?’’ ਸਵਾਲ ਦੀ ਵਰਤੋਂ ਕੀਤੀ ਸੀ (17:25; 18:12; 21:28)। ਇਸ ਮੌਕੇ 'ਤੇ ਉਹ ਉਨ੍ਹਾਂ ਨੂੰ ਮਸੀਹਾ ਦੀ ਕੁਲਪੱਤਰੀ ਤੇ ਸਵਾਲ ਕਰ ਰਿਹਾ ਸੀ।

ਉਨ੍ਹਾਂ ਨੇ ਸਹੀ ਸਵਾਲ ਦਿੱਤਾ ਸੀ, ‘‘ਦਾਊਂਦ ਦਾ।’’ ਯਿਸੂ ਨੇ ਉਨ੍ਹਾਂ ਤੋਂ ਜਾਣ ਬੁਝ ਕੇ ਇਹ ਜਵਾਬ ਦਵਾਇਆ ਸੀ। ਦੋ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਫਤਹਿਮੰਦ ਦਾਖਲੇ ਵਿਚ ਉਹ ਗਏ ਤੇ ਸਵਾਰ ਹੋ ਕੇ ਯਹੂਸ਼ਲਮ ਆਇਆ ਸੀ। ਉਸ ਵਕਤ ਉਨ੍ਹਾਂ ਨੇ ‘‘ਦਾਊਂਦ ਦੇ ਪੁੱਤਰ’’ ਦੇ ਰੂਪ ਵਿਚ ਉਸ ਦੀ ਵਡਿਆਈ ਕੀਤੀ ਸੀ (21:9)। ਸੋਮਵਾਰ ਵਾਲੇ ਦਿਨ ਪ੍ਰਧਾਨ ਯਾਸਕ ਅਤੇ ਗ੍ਰੰਥੀ ਇਸ ਗੱਲੋਂ ਚਿੜ ਗਏ ਸਨ ਕਿ ਬੱਚਿਆਂ ਨੇ ‘‘ਦਾਊਂਦ ਦੇ ਪੁੱਤਰ ਨੂੰ ਹੋਸੰਨਾ’’ (21:15, 16) ਪੁਕਾਰਦਿਆਂ ਯਿਸੂ ਦਾ ਸਨਮਾਨ ਕੀਤਾ ਸੀ। ‘‘ਦਾਊਂਦ ਦਾ ਪੁੱਤਰ’’ ਮਸੀਹਾ ਦਾ ਰੁਤਬਾ ਸੀ ਜਿਸ ਤੋਂ ਪੁਗਾਣੇ ਨੇਮ ਦੀਆਂ ਨਭੂਵਤਾਂ ਦੇ ਪੂਰਾ ਹੋਣ ਦੀ ਉਮੀਦ ਦੀ ਝਲਕ ਮਿਲਦੀ ਹੈ (1:1 ਤੇ ਟਿੱਪਣੀਆਂ ਵੇਖੋ; 9:27; 12:23)।

ਆਇਤ 43. ਯਿਸੂ ਨੇ ਦੂਜਾ ਸਵਾਲ ਪੁੱਛਿਆ: ‘‘ਫੇਰ ਦਾਊਂਦ ਆਤਮਾ ਦੀ ਰਾਹਿੰਦਿੱਕੁਰ ਉਹ ਨੂੰ ਪ੍ਰਭੂ ਆਖਦਾ ਹੈ?’’ ਉਹ ‘‘ਗਿਆਤ’’ ‘‘ਦਾਊਂਦ ਦੇ ਪੁੱਤਰ ਦੇ ਰੂਪ ਵਿਚ ਮਸੀਹ’’ ਤੋਂ ਜਿਸ ਨੂੰ ਉਹ ਖੁੱਲ੍ਹੇਅਮ ਮੰਨਦੇ ਸਨ, ਅਗਿਆਤ (ਦਾਊਂਦ ਦੇ ਪੁੱਤਰ ਦੇ ਰੂਪ ਵਿਚ ਮਸੀਹ) ਵੱਲ ਵਾਧਿਆ। ਜਿਵੇਂ ਕਿ ਲੁਈਸ ਨੇ ਕਿਹਾ ਹੈ, ‘‘ਯਿਸੂ ਨੂੰ ਪਹਿਲਾਂ ਉਨ੍ਹਾਂ ਦਾ ਮੁੰਹ ਬੰਦ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਨੇ ਉਸ ਦੀ ਵਡਿਆਈ ਦਾਊਂਦ ਦੇ ਪੁੱਤਰ ਦੇ ਰੂਪ ਵਿਚ ਕੀਤੀ ਸੀ, ਪਰ ਹੁਣ ਉਹ ਫਰਕ ਦਿੰਦਾ ਹੈ ਕਿ ਉਹ ਰੁਤਬਾ ਉਹਦੇ ਲਈ ਬਹੁਤ ਛੋਟਾ ਹੈ।’’<sup>29</sup> ਯਿਸੂ ਨੇ ਦਾਅਵਾ ਕੀਤਾ ਕਿ ਦਾਊਂਦ ਜਿਸ ਨੇ ਕਈ ਜ਼ਬੂਰ ਲਿਖੇ, ਨੂੰ ਪਵਿੱਤਰ ਆਤਮਾ ਦੀ ਪ੍ਰੇਰਣਾ ਮਿਲੀ ਹੋਈ ਸੀ (ਵੇਖੋ 2 ਸਮੂਈਲ 23:2; ਰਸੂਲਾਂ ਦੇ ਕੰਮ 1:16; 2:30; 2 ਪਤਰਸ 1:21)। ਜ਼ਬੂਰ ਦੀ ਪੋਥੀ 110 ਦੀ ਉੱਪਰ ਅੰਕਿਤ ਲਿਖਤ ਜਿਸ ਨੂੰ ‘‘ਦਾਊਂਦ ਦਾ ਭਜਨ’’ ਪਕ੍ਖਿਆ ਜਾਂਦਾ ਹੈ, ਮੂਲ ਲਿਖਤ ਵਿਚ ਬਾਅਦ ਵਿਚ ਜੋੜਿਆ ਗਿਆ।

ਆਇਤ 44. ਵਰਤਿਆ ਗਿਆ ਹਵਾਲਾ ਜ਼ਬੂਰਾਂ 110:1 ਤੋਂ ਲਿਆ ਗਿਆ ਹੈ ਅਤੇ ਇਹ ਸਪਤਤੀ ਅਨੁਵਾਦ (LXX) ਨਾਲ ਮੇਲ ਖਾਂਦਾ ਹੈ:

‘‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’’

ਇਹ ਅਹਿਮ ਲਿਖਤ ਨਵੇਂ ਨੇਮ ਵਿਚ ਕਈ ਹੋਰ ਥਾਂ ਦੁਹਰਾਈ ਗਈ ਹੈ ਜਾਂ ਇਸ ਦਾ ਸੰਕੇਤ ਮਿਲਦਾ ਹੈ<sup>30</sup> ‘‘ਪ੍ਰਭੂ’’ (YHWH, ਖੁਦਾ ਦਾ ਸਹੀ ਨਾਂਅ) ਅਤੇ ਦੂਜੇ ‘‘ਪ੍ਰਭੂ’’ (Adoni) ਵਿਚ ਫਰਕ ਰੱਖਿਆ ਗਿਆ ਹੈ। ਧਰਮ ਪੁਸਤਕ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦੇ ਸੱਜੇ ਹੱਥ ਉੱਚਾ ਕੀਤੇ

ਜਾਣ ਦੀ ਨਬੂਵਤ ਕਰਦੀ ਹੈ। ਕਿਸੇ ਰਾਜੇ ਦੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠ ਰੱਖਣਾ ਉਨ੍ਹਾਂ ਨੂੰ ਉਸ ਦੇ ਅਧੀਨ ਕਰਨ ਦਾ ਸੰਕੇਤ ਸੀ।

ਇਥਰਾਨੀ ਲਿਖਤ ਵਿਚ ਆਖਰੀ ਲਾਈਨ ਵਿਚ ‘ਪੈਰ ਰੱਖਣ ਦੀ ਚੌਂਕੀ’ ਸ਼ਬਦ ਹੈ: ‘ਜਦ ਤਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਲਈ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦਿਆਂ’ ਹੈ। ਪੁਰਾਤਤਵ ਸ਼ਾਸਤਰੀਆਂ ਨੂੰ ਰਾਜਿਆਂ ਦੀਆਂ ਪੁਰਾਣੀਆਂ ਪੈਰ ਰੱਖਣ ਦੀਆਂ ਚੌਂਕੀਆਂ ਮਿਲੀਆਂ ਹਨ ਜਿਨ੍ਹਾਂ ਉੱਤੇ ਉਨ੍ਹਾਂ ਦੇ ਵੈਰੀਆਂ ਦੇ ਨਾਂ ਉੱਕਰੇ ਹੋਏ ਸਨ (ਆਮ ਤੌਰ ਤੇ ਛਿੱਡ ਭਾਰ ਪਏ ਹੋਏ)।<sup>31</sup>

**ਆਇਤ 45.** ਯਿਸੂ ਨੇ ਇਕ ਹੋਰ ਸਵਾਲ ਨਾਲ ਆਪਣੀ ਗੱਲ ਮੁਕਾਈ: ‘‘ਮੈਂ ਜਦ ਦਾਊਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ?’’ ਜੇ ਮਸੀਹਾ ਦਾਊਦ ਦਾ ਪੁੱਤਰ ਸੀ, ਤਾਂ ਖੁਦਾ ਦੀ ਪ੍ਰੇਰਣਾ ਨਾਲ ਦਾਊਦ ਨੇ ਉਸ ਨੂੰ ‘‘ਪ੍ਰਭੂ’’ ਕਿਉਂ ਆਖਿਆ? ਕਿੰਨਾ ਪੇਚੀਦਾ ਸਵਾਲ ਸੀ! ਕੋਈ ਪੁਰਵਜ ਸ਼ਾਇਦ ਹੀ ਆਪਣੀ ਸੰਤਾਨ ਨੂੰ ‘‘ਪ੍ਰਭੂ’’ ਆਖ ਕੇ ਸੰਭੋਧਿਤ ਕਰੇ। ਮਸੀਹਾ ਦਾਊਦ ਦਾ ਪੁੱਤਰ ਕਿਵੇਂ ਹੋ ਸਕਦਾ ਸੀ ਅਤੇ ਫਿਰ ਵੀ ਉਸ ਨਾਲੋਂ ਵੱਡਾ? ਮਸੀਹਾ ‘‘ਪ੍ਰਭੂ’’ ਅਤੇ ‘‘ਦਾਊਦ ਦਾ ਪੁੱਤਰ’’ ਦੇਵੇਂ ਇੱਕੋ ਕਾਰਣ ਨਾਲ ਹੋ ਸਕਦਾ ਸੀ ਕਿ ਉਹ ਖੁਦਾ ਹੈ, ਜਿਹੜਾ ਸਰੀਰ ਵਿਚ ਜਨਮ ਲੈਣ ਤੋਂ ਪਹਿਲਾਂ ਵਜੂਦ ਵਿਚ ਸੀ (ਵੇਖੋ ਯੂਹੰਨਾ 8: 56–58)। ਯਿਸੂ ਨੇ ਪਹਿਲਾਂ ਹੈਕਲ, ਯੂਨਾਹ ਅਤੇ ਸੁਲੇਮਾਨ ਨਾਲੋਂ ਵੀ ਵੱਡਾ ਹੋਣ ਦਾ ਦਾਅਵਾ ਕੀਤਾ ਸੀ (12: 6, 41, 42)। ਇੱਥੇ ਵੀ ਅਸਿੱਧੇ ਤੌਰ ਤੇ ਉਸ ਨੇ ਦਾਊਦ ਨਾਲੋਂ ਵੱਡਾ ਹੋਣ ਦਾ ਦਾਅਵਾ ਕੀਤਾ।

**ਆਇਤ 46.** ਯਿਸੂ ਨੇ ਉਸ ਦਿਨ ਆਪਣੇ ਅਲੋਕਕਾਂ ਦਾ ਮੂੰਹ ਬੰਦ ਕਰ ਦਿੱਤਾ। ਉਹ ਐਨੀ ਬੁਰੀ ਤਰ੍ਹਾਂ ਨਾਲ ਹਾਰ ਗਏ ਕਿ ਉਸ ਹਫ਼ਤੇ ਭਾਵ ਉਸ ਦੀਆਂ ਲੋਕਾਂ ਚਾਰੀ ਕੀਤੀਆਂ ਜਾਣ ਵਾਲੀਆਂ ਪੋਸ਼ੀਆਂ ਕਿਸੇ ਨੇ ਉਸ ਅੱਗੇ ਕੋਈ ਪ੍ਰਸ਼ਨ ਕਰਨ ਦੀ ਹਿੰਮਤ ਨਾ ਕੀਤੀ। ਉਨ੍ਹਾਂ ਦਾ ਮੂੰਹ ਭਾਵੇਂ ਬੰਦ ਕਰ ਦਿੱਤਾ ਗਿਆ ਸੀ ਪਰ ਉਹ ਬਦਲੇ ਨਹੀਂ ਸਨ। ਉਹ ਹੋਰ ਵੀ ਉਸ ਨੂੰ ਨਫ਼ਰਤ ਕਰਨ ਲੱਗੇ ਸਨ ਅਤੇ ਲੋਕਾਂ ਤੋਂ ਘੱਟੋ ਘੱਟ ਵਿਰੋਧ ਨਾਲ ਉਸ ਤੋਂ ਬਦਲਾ ਲੈਣ ਦੇ ਬਹਾਨੇ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ।

~~~ ਸ਼ਬਕ ~~~

### ਦੋ ਬੇਵਕੁਫ਼ੀ ਭਰੇ ਸਵਾਲ ਅਤੇ ਦੋ ਸਮਝਦਾਰੀ ਵਾਲੇ ਸਵਾਲ (22:15-46)

ਸਾਹਮਣੇ ਨਜ਼ਰ ਆਉਣ ਵਾਲੇ ਦੁਸ਼ਮਣ ਅਜੀਬ ਤਰ੍ਹਾਂ ਦੇ ਸਮਝੌਤੇ ਕਰਦੇ ਹਨ। ਯਿਸੂ ਦੇ ਦੁਸ਼ਮਣਾਂ ਨੇ ਉਸ ਤੋਂ ਚਲਾਕੀ ਭਰੇ ਸਵਾਲ ਪੁੱਛਣ ਲਈ ਏਕਾ ਕਰ ਲਿਆ। ਉਨ੍ਹਾਂ ਨੇ ਪ੍ਰੋਫਿਕਲ ਕਿ ਕੈਸਰ ਨੂੰ ਜਜ਼ੀਆ ਦੇਣਾ ਜਾਇਜ਼ ਹੈ ਜਾਂ ਨਹੀਂ (22: 15–22)। ਉਸ ਨੇ ਇਸ ਸਵਾਲ ਤੋਂ ਹੱਸਣਾ ਨਹੀਂ ਸੀ। ਉਨ੍ਹਾਂ ਨੇ ਇਹ ਵੀ ਪ੍ਰੋਫਿਕਲ ਕਿ ਸੁਰਗ ਵਿਚ ਕਿਸੇ ਅੰਤਰ ਦੇ ਕਿੰਨੇ ਪਤੀ ਹੋ ਸਕਦੇ ਹਨ (22: 23–33)। ਇਕ ਅਰਥ ਵਿਚ ਯਿਸੂ ਦਾ ਜਵਾਬ ਸੀ, ‘‘ਬਾਈਲ ਦੀ ਜਾਣਕਾਰੀ ਨਾ ਹੋਣ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ! ’’

ਹੁਣ ਤਕ ਪੁੱਛੇ ਗਏ ਦੋ ਸਭ ਤੋਂ ਵੱਡੇ ਸਵਾਲ 22: 34–46 ਵਿਚ ਮਿਲਦੇ ਹਨ। ਯਿਸੂ ਨੇ ਸਭ ਤੋਂ ਵੱਡੇ ਦੋ ਜਵਾਬ 22: 37–40 ਦਿੱਤੇ। ਸ਼ਤ੍ਰਾ ਦੇ ਸਿਖਲਾਉਣ ਵਾਲੇ ਨੂੰ ਜਿਸ ਨੇ ਪ੍ਰੋਫਿਕਲ ਕਿ ‘‘ਵੱਡਾ ਹੁਕਮ ਕਿਹੜਾ ਹੈ?’’ (22: 36), ਯਿਸੂ ਨੇ ਦੱਸਿਆ, ਕਿ ਸਭ ਗੱਲਾਂ ਜਿਹੜੀਆਂ ਖੁਦਾ ਸਾਥੋਂ ਚਾਹੁੰਦਾ ਹੈ, ਉਨ੍ਹਾਂ ਦਾ ਘਰ ਅਗਧੇ ਪਿਆਰ ਵੀ ਹੈ। ਸਾਨੂੰ ਆਪਣੇ ਆਪ ਤੋਂ ਦੂਜਾ ਸਵਾਲ ਪੁੱਛਣਾ ਚਾਹੀਦਾ ਹੈ ਕਿ ‘‘ਮਸੀਹ ਦੇ ਹੱਕ ਵਿਚ ਤੁਸੀਂ ਕੀ ਸਮਝਦੇ ਹੋ? ਉਹ ਕਿਸ ਦਾ ਪੁੱਤਰ ਹੈ?’’

(22:42)। ਇਸ ਸਵਾਲ ਦੇ ਨਤੀਜੇ ਅਥਦ ਤਕ ਰਹਿਣ ਵਾਲੇ ਹਨ। ਜਿਸੂ ਖੁਦਾ ਦਾ ਪੁੱਤਰ ਹੈ ਅਤੇ ਸਾਡੇ ਲਈ ਉਸਦੀ ਅਵਾਜ਼ ਨੂੰ ਸੁਣ ਕੇ ਉਸਦੀ ਗੱਲ ਮੰਨਣੀ ਜ਼ਰੂਰੀ ਹੈ (ਵੇਖੋ 17:5)।

### ਜਜੀਆ ਦੇਣ ਤੇ ਸਵਾਲ (22:15-22)

ਜਿਸੂ ਨੇ ਕਦੇ ਟੈਕਸ ਦੇਣ ਦਾ ਵਿਵਰੇ ਨਹੀਂ ਕੀਤਾ ਉਸ ਨੇ ਮੱਤੀ ਨਾਮਕ ਮਸੂਲ ਲੈਣ ਵਾਲੇ ਨੂੰ ਆਪਣਾ ਰਸੂਲ ਚੁਣਨ ਲਈ ਸੌਂਦਿਆ (9:9)। ਉਸ ਨੇ ਮਸੂਲੀਆਂ (ਟੈਕਸ ਜਾਗ੍ਨ ਕਰਨ ਵਾਲਿਆਂ) ਅਤੇ ਪਾਪੀਆਂ ਨੂੰ ਕਬੂਲ ਕੀਤਾ ਅਤੇ ਉਹ ਯਹ ਯਹੀ ਦੇ ਮਸੂਲੀਆਂ ਦੇ ਸਰਦਾਰ ਜੱਕਈ ਉੱਤੇ ਦਿਆਲੂ ਸੀ (ਲੂਕਾ 19:1-10)। ਫਰੀਸੀ ਅਤੇ ਮਸੂਲ ਲੈਣ ਵਾਲੇ ਦਾ ਦਿਸ਼ਟਾਂਤ ਮਸੂਲ ਲੈਣ ਵਾਲੇ ਨੂੰ ਧਰਮੀ ਠਹਿਰੇ ਹੋਏ ਅਤੇ ਫਰੀਸੀ ਨੂੰ ਦੋਸ਼ੀ ਠਹਿਰੇ ਹੋਏ ਦੇ ਰੂਪ ਵਿਚ ਵਿਖਾਉਂਦਾ ਹੈ (ਲੂਕਾ 18:9-14)। ਇਸ ਤੱਥ ਦੇ ਇਲਾਵਾ ਕਿ ਜਿਸੂ ਨੇ ਤੁੱਛ ਮੰਨਿਆ ਜਾਣ ਵਾਲਾ ਜਜੀਆ ਦਿੱਤਾ, ਜਿਹੜਾ ਰਾਜ ਦੀ ਬੇਹਤਰੀ ਲਈ ਸੀ, ਉਸ ਨੇ ਹੈਕਲ ਦਾ ਜਜੀਆ ਵੀ ਚੁਕਾਇਆ ਜਿਸ ਨਾਲ ਭ੍ਰਾਸਟ ਯਾਜਕਾਈ ਚਲਦੀ ਸੀ (17:24-27)।

ਹਰ ਮਸੀਹੀ ਨੂੰ ਟੈਕਸ ਦੇਣਾ ਚਾਹੀਦਾ ਹੈ, ਸਰਕਾਰ ਭਾਵੇਂ ਕਿਸੇ ਦੀ ਵੀ ਕਿਉਂ ਨਾ ਹੋਵੇ। ਜਿਸੂ ਨੇ ਕਾਫਰ, ਮੂਰਤੀਪੁਜਕ ਹਾਕਮਾਂ ਦੇ ਅਧੀਨ ਵੀ ‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ’ ਦੇਣ ਦੇ ਨਿਯਮਾਂ ਨੂੰ ਅਪਵਾਦ ਨਹੀਂ ਬਣਾਇਆ। ਕਾਫਰ ਹੋਏ ਸਰਕਾਰ ਦੇ ਅਧੀਨ ਹੁੰਦੇ ਹੋਏ ਵੀ ਪੌਲਸ ਨੇ ਸਭ ਮਸੀਹੀ ਲੋਕਾਂ ਲਈ ਸਾਰੇ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹਿਣ ਦਾ ਹੁਕਮ ਦਿੱਤਾ, ਕਿਉਂਕਿ ਇਹ ਤਾਕਤਾਂ ‘ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਸਨ’ (ਰੋਮੀਆਂ 13:1)। ਪਤਰਸ ਇਸ ਨਸੀਹਤ ਨਾਲ ਸਹਿਮਤ ਸੀ (1 ਪਤਰਸ 2:13-15)। ਸਰਕਾਰ ਦਾ ਸਾਹਮਣਾ ਕਰਨਾ ਖੁਦਾ ਦਾ ਸਾਹਮਣਾ ਕਰਨਾ ਹੀ ਹੈ। ਟੈਕਸ ਦੇਣ ਤੋਂ ਇਨਕਾਰ ਕਰਨਾ ਖੁਦਾ ਦੇ ਹੁਕਮ ਨੂੰ ਤੋਝਨਾ ਹੈ। ਹਾਕਮਾਂ ਨੂੰ ਬੇਸ਼ੱਕ ਟੈਕਸ ਲਾਉਣ ਦਾ ਹੱਕ ਹੈ, ਪਰ ਉਨ੍ਹਾਂ ਨੂੰ ਧਰਮ ਦੇ ਮਾਮਲਿਆਂ ਵਿਚ ਦਖਲ ਦੇਣ ਦਾ ਹੱਕ ਨਹੀਂ ਹੈ। ਅਜਿਹਾ ਕਰਨ ਤੇ ਉਹ ਖੁਦਾ ਵੱਲੋਂ ਠਹਿਰਾਏ ਕੰਮ ਦੀ ਹੱਦ ਤੋਂ ਬਾਹਰ ਚਲੇ ਜਾਂਦੇ ਹਨ। ਉਸ ਹਾਲਤ ਵਿਚ ਮਸੀਹੀ ਲੋਕਾਂ ਨੂੰ ਸਾਹਮਣਾ ਕਰਨ ਦਾ ਹੱਕ ਹੈ ਅਤੇ ਜ਼ਿੰਮੇਵਾਰੀ ਵੀ ਹੈ।

### ਜੀ ਉੱਠਣਾ (22:23-33)

ਖੁਦਾ ਦੇ ਵਿਸ਼ਵਾਸੀ ਲੋਕ ਜੀ ਉੱਠਣ ਜਾਂ ਮੌਤ ਦੇ ਬਾਅਦ ਜ਼ਿੰਦਗੀ ਵਿਚ ਯਕੀਨ ਕਿਵੇਂ ਨਹੀਂ ਕਰ ਸਕਦੇ? ਪੌਲਸ ਨੂੰ ਕੁਰਿੰਖਸ ਵਿਚ ਕੁਝ ਅਜਿਹੇ ਹੀ ਮਸੀਹੀ ਮਿਲੇ ਸਨ ਜਿਨ੍ਹਾਂ ਦਾ ਜੀ ਉੱਠਣ ਵਿਚ ਯਕੀਨ ਨਹੀਂ ਸੀ। ਉਹ ਯੂਨਾਨੀ ਦਰਸ਼ਨ ਭਾਵ ਛਲਸ਼ਹੇ ਤੋਂ ਪ੍ਰਭਾਵਿਤ ਲੱਗਦੇ ਸਨ, ਜਿਸ ਅਨੁਸਾਰ ਸਰੀਰ ਪਾਪ ਨਾਲ ਭਰਿਆ ਹੈ ਅਤੇ ਆਤਮਾ ਇਕ ਤਰ੍ਹਾਂ ਦੀ ਉਰਜਾ ਹੈ ਜਿਹੜੀ ਮੌਤ ਵੇਲੇ ਸਰੀਰ ਵਿੱਚੋਂ ਨਿੱਕਲ ਜਾਂਦੀ ਹੈ। ਮੰਨਿਆ ਇਹ ਜਾਂਦਾ ਸੀ ਕਿ ਇਹ ਉਰਜਾ ਬੁਦਰਤੀ ਉਰਜਾ ਵਿਚ ਫੇਰ ਸਮਾ ਜਾਂਦੀ ਹੈ ਜਾਂ ਉਸ ਰੱਖ ਵਿਚ ਜਿਸ ਨੇ ਸਾਰੀ ਦੁਨੀਆਂ ਨੂੰ ਬਣਾਇਆ। ਪੌਲਸ ਵੱਲੋਂ ਕੁਰਿੰਖੀਆਂ ਨੂੰ ਦਿੱਤੀ ਗਈ ਸਿੱਖਿਆ ਸਦੂਕੀਆਂ ਜਾਂ ਜੀ ਉੱਠਣ ਤੇ ਸ਼ੱਕ ਕਰਨ ਵਾਲੇ ਹੋਰ ਲੋਕਾਂ ਨੂੰ ਗਲਤ ਠਹਿਰਾਉਂਦੀ ਹੈ।

ਕੁਰਿੰਖਸ ਦੇ ਲੋਕ ਜਿਹੜੇ ਜੀ ਉੱਠਣ ਵਿਚ ਯਕੀਨ ਨਹੀਂ ਰੱਖਦੇ ਸਨ, ਜ਼ਾਹਿਰ ਤੌਰ ਤੇ ਮਸੀਹ ਦੇ ਜੀ ਉੱਠਣ ਨੂੰ ਨਹੀਂ ਮੰਨਦੇ ਸਨ, ਪਰ ਅਖੀਰ ਆਪਣੇ ਜੀ ਉੱਠਣ ਨੂੰ ਮੰਨਦੇ ਸਨ। ਪੌਲਸ ਨੂੰ ਕਿਹਾ ਕਿ ਜੇ ਮਸੀਹ ਮੁਰਦਿਆਂ ਵਿੱਚੋਂ ਜੀ ਨਹੀਂ ਉੱਠਿਆ ਤਾਂ ਅਸੀਂ ਵੀ ਜੀ ਨਹੀਂ ਉੱਠਾਂਗੇ। ਪਰ ਜੇ ਉਹ ਜੀ ਉੱਠਿਆ ਹੈ ਤਾਂ ਅਸੀਂ ਸਾਰੇ ਜਿਵਾਏ ਜਾਵਾਂਗੇ (1 ਕੁਰਿੰਖੀਆਂ 15:12-19)। ਪੌਲਸ ਨੇ

ਜੀ ਉੱਠਣ ਦੇ ਸੱਤ ਨਿਰੋੜ ਦਿੱਤੇ ਹਨ:

1. ਜੇ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜਿਸ ਨੂੰ ਮਸੀਹੀ ਬਣਨ ਵੇਲੇ ਭੁਰਿੰਖ ਦੇ ਭਾਈਆਂ ਨੇ ਮੰਨਿਆ ਸੀ, ਤਾਂ ਉਹ ਜੀ ਉੱਠਣ ਤੋਂ ਇਨਕਾਰ ਨਹੀਂ ਕਰ ਸਕਦੇ ਸਨ।
  2. ਜੇ ਮਸੀਹ ਮੁਰਦਿਆਂ ਵਿੱਚੋਂ ਜੀ ਨਹੀਂ ਉੱਠਿਆ ਤਾਂ ਕਿਸੇ ਨੂੰ ਵੀ ਕਿਸੇ ਵੀ ਹੋਰ ਨੂੰ ਜ਼ਿੰਦਾ ਨਹੀਂ ਕੀਤਾ ਜਾਵੇਗਾ। ਫੇਰ ਪੌਲਸ ਨੇ ਇਸ ਨਿਰੋੜ ਨੂੰ ਮੰਨਣ ਦੇ ਨਤੀਜੇ ਦੱਸੇ।
  3. ਜੇ ਮਸੀਹ ਜੀ ਨਹੀਂ ਉੱਠਿਆ ਤਾਂ ਇੰਜੀਲ ਦਾ ਪ੍ਰਚਾਰ ਫਜ਼ੂਲ, ਬੇਕਾਰ ਸੀ।
  4. ਜੇ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਨਹੀਂ ਗਿਆ ਤਾਂ ਪੌਲਸ ਅਤੇ ਸਭ ਹੋਰ ਲੋਕ ਜਿਹੜੇ ਆਖਦੇ ਸਨ ਕਿ ਮਸੀਹ ਦੇ ਜੀ ਉੱਠਣ ਦੇ ਚਸਮਦੀਦ ਸਨ ਸਾਰੇ ਦੇ ਸਾਰੇ ਥੂਠੇ ਸਨ।
  5. ਜੇ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਨਹੀਂ ਗਿਆ ਤਾਂ ਉਨ੍ਹਾਂ ਦਾ ਵਿਸ਼ਵਾਸ ਵਿਅਰਥ ਅਤੇ ਬੇਖਲਾ ਸੀ। ਕਿਸੇ ਅਜਿਹੇ ਸ਼ਬਦ ਵਿਚ ਜਿਹੜਾ ਮਰ ਗਿਆ ਹੋਵੇ ਅਤੇ ਜ਼ਿੰਦਾ ਨਾ ਹੋਇਆ ਹੋਵੇ, ਵਿਸ਼ਵਾਸ ਕਰਨ ਦਾ ਕੀ ਛਾਇਦਾ ਹੋਣਾ ਸੀ? ਸਭ ਨੇ ਮਰਨਾ ਹੈ। ਜੇ ਯਿਸੂ ਮੁਰਦਿਆਂ ਵਿੱਚੋਂ ਜਿਵਾਲਿਆ ਨਹੀਂ ਗਿਆ ਤਾਂ ਉਹ ਹੋਰ ਕਥਿਤ ਮੁਕਤੀ ਦਾਤਿਆਂ ਨਾਲੋਂ ਬੇਹਤਰ ਨਹੀਂ ਹੈ।
  6. ਜੇ ਮਸੀਹ ਜਿਵਾਲਿਆ ਨਹੀਂ ਗਿਆ ਤਾਂ ਅਸੀਂ ਅਜੇ ਤਕ ਆਪਣੇ ਪਾਪਾਂ ਵਿਚ ਹਾਂ ਅਤੇ ਮੁਕਤੀ ਦੀ ਕਿਸੇ ਵੀ ਆਸ ਦੇ ਬਗੈਰ ਹਾਂ, ਕਿਉਂਕਿ ਉਹਦੇ ਲਹੂ ਵਿਚ ਸਾਡੇ ਪਾਪ ਸਾਫ਼ ਕਰਨ ਦੀ ਕੋਈ ਸ਼ਕਤੀ ਨਹੀਂ ਹੈ।
  7. ਸਭ ਤੋਂ ਪਹੇਲਾਨ ਕਰਨ ਵਾਲਾ ਨਤੀਜਾ ਸ਼ਾਇਦ ਇਹ ਹੈ ਕਿ ਜੇ ਮਸੀਹ ਜੀ ਨਹੀਂ ਉੱਠਿਆ ਤਾਂ ਜਿਨ੍ਹੇ ਲੋਕ ਪ੍ਰਭੂ ਵਿਚ ਪਹਿਲਾਂ ਮਰ ਗਏ ਹਨ ਉਨ੍ਹਾਂ ਸਭਨਾਂ ਦਾ ਨਾਸ ਹੋਇਆ, ਕਿਉਂਕਿ ਕਬਰ ਦੇ ਅੱਗ ਤਾਂ ਕੋਈ ਉਮੀਦ ਹੀ ਨਹੀਂ ਹੈ।
- ਮਸੀਹ ਦੇ ਜੀ ਉੱਠਣ ਦੇ ਹੱਕ ਵਿਚ ਇਨ੍ਹਾਂ ਮਜ਼ਬੂਤ ਦਲੀਲਾਂ ਦੇ ਦੇਣ ਦੇ ਬਾਅਦ ਪੌਲਸ ਨੇ ਹੋਰ ਨਿਰੋੜ ਕੱਢਿਆ, ‘ਜੇ ਨਿਰੇ ਇਸੇ ਜੀਵਨ ਵਿਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ’ (1 ਭੁਰਿੰਖੀਆਂ 15:19)। ਉਸ ਨੇ ਐਲਾਨ ਕੀਤਾ ਕਿ ‘ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆ ਹੋਇਆਂ ਦਾ ਪਹਿਲਾ ਫਲ ਹੈ!’ (1 ਭੁਰਿੰਖੀਆਂ 15:20)।

### ਵਿਧਵਾ ਭਾਈ ਨਾਲ ਵਿਆਹ ਦਾ ਨਿਯਮ (22:23-28)

ਯਹੂਦਾ ਦੇ ਪੁੱਤਰ ਓਨਾਨ ਵਾਲੀ ਘਟਨਾ ਦੀ ਉਦਾਹਰਣ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਖੁਦਾ ਵਿਧਵਾ ਭਾਈ ਦੇ ਵਿਆਹ ਦੀ ਰੀਤ ਨੂੰ ਮੂਗਾ ਦੀ ਸ਼੍ਵਰਾ ਵਿਚ ਸ਼ਾਮਿਲ ਕਰਾਉਣ ਤੋਂ ਬਹੁਤ ਪਹਿਲਾਂ ਇਸ ਨੂੰ ਸਨਮਾਨ ਦਿੰਦਾ ਸੀ। ‘ਆਪਣੀ ਮਲੀ ਧਰਤੀ ਉੱਤੇ ਬਰਬਾਦ ਕਰ’ ਦੇਣ ਦੇ ਓਨਾਨ ਦੇ ਕਾਰੇ ਤੋਂ ਖੁਦਾ ਐਨਾ ਨਾਗਜ਼ ਹੋਇਆ ਕਿ ਉਸ ਨੇ ਉਸ ਦੀ ਜਾਨ ਲੈ ਲਈ (ਉਤਪਤ 38:8-10)।

ਇਸ ਰੀਤ ਦੇ ਕੰਮ ਕਰਨ ਦੀ ਇਕ ਹੋਰ ਉਦਾਹਰਣ ਰੂਬ ਦੀ ਕਿਤਾਬ ਵਿਚ ਮਿਲਦੀ ਹੈ। ਰੂਬ ਦੇ ਪਤੀ ਮਹਿਲੋਨ ਦੀ ਮੌਤ ਹੋ ਜਾਣ ਦੇ ਬਾਅਦ ਉਸਦੀ ਸੱਸ ਨਾਉਂਭੀ ਨੂੰ ਇਸ ਗੱਲ ਦਾ ਅਛੋਸੇਸ ਸੀ ਕਿ ਉਸ ਦੇ ਕੋਈ ਹੋਰ ਪੁੱਤਰ ਨਹੀਂ ਸੀ ਜਿਹੜਾ ਰੂਬ ਨਾਲ ਵਿਆਹ ਕਰਕੇ ਦਿਓਰ ਦੀ ਭੂਮਿਕਾ ਨਿਭਾ ਸਕੇ (ਰੂਬ 1:11-13)। ਅਖੀਰ ਵਿਚ ਰੂਬ ਦੇ ਪਤੀ ਦੇ ਇਕ ਰਿਸ਼ਤੇਦਾਰ ਬੋਅਜ਼ ਨੇ ਉਸ ਨਾਲ ਵਿਆਹ ਕਰ ਲਿਆ। ਉਸ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਸੀ ਕਿ ਮਹਿਲੋਨ ਦਾ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਜਿਹੜਾ ਉਸ ਦੀ ਪਤਨੀ ਨਾਲ ਵਿਆਹ ਕਰਨ ਦਾ ਚਾਹਵਾਨ ਹੋਵੇ। ਇਹ ਪੱਕਾ ਹੋ ਜਾਣ ਤੇ ਉਸ ਨੇ ਰੂਬ ਨਾਲ ਵਿਆਹ ਕਰ ਲਿਆ (ਰੂਬ 4:1-10)

। ਅਜਿਹਾ ਕਰਨ ਨਾਲ ਮੌਆਬੀ ਔਰਤ ਦਾਊਦ ਬਾਦਸ਼ਾਹ ਦੀ ਅਤੇ ਅਪੀਰ ਵਿਚ ਜਿਸੂ ਦੀ ਪੂਰਵਜ ਬਣ ਗਈ (ਰੂਬ 4: 17, 22; ਮੱਤੀ 1: 5, 6, 16)।

ਕੁਝ ਲੋਕ ਜਿਹੜੇ ਇਸ ਗੱਲ ਤੇ ਸਵਾਲ ਕਰਦੇ ਹਨ ਕਿ ਮਸੀਹ ਦੇ ਵਕਤ ਵਿਧਵਾ ਭਾਬੀ ਨਾਲ ਵਿਆਹ ਦਾ ਨਿਯਮ ਸੀ ਜਾਂ ਨਹੀਂ? ਇਸ ਦੇ ਪ੍ਰਭਾਵੀ ਨਾ ਹੋਣ ਦਾ ਕੋਈ ਕਾਰਣ ਨਹੀਂ ਸੀ ਅਤੇ ਛਰੀਸੀ ਲੋਕ ਤੌਰੇਤ ਲਈ ਆਪਣੇ ਸਨਮਾਨ ਕਰਕੇ ਇਸ ਨੂੰ ਇੱਤਤ ਦਿੰਦੇ ਸਨ।<sup>32</sup>

### ਪਿਆਰ (22:34-40)

ਜਿਸੂ ਨੇ ਮੱਤੀ 22:37-39 ਵਿਚ ਦੋ ਵੱਡੇ ਹੁਕਮਾਂ ਨੂੰ ਯਾਦ ਦੁਆਇਆ। ਇਨ੍ਹਾਂ ਹੁਕਮਾਂ ਬਾਰੇ ਬਾਈਬਿਲ ਕਾਫ਼ੀ ਕੁਝ ਕਹਿੰਦੀ ਹੈ (ਯਹੋਸ਼ੂਆ 22:5; ਜ਼ਬੂਰ 31:23; ਯੂਹੰਨਾ 14: 15, 21, 23; ਰੋਮੀਆਂ 8:28; ਯਾਕੂਬ 1: 12; 2: 5; 1 ਯੂਹੰਨਾ 4: 8, 19, 21)। ਦੋਹਾਂ ਵਿਚ ਪਿਆਰ ਮਿਲਦਾ ਹੈ। ਆਏ ਪਿਆਰ ਦੇ ਇਨ੍ਹਾਂ ਤਿੰਨ ਗੁਣਾਂ ਦੀ ਸਮੀਖਿਆ ਕਰਦੇ ਹਾਂ।

1. ਪਿਆਰ ਸਿੱਖਿਆ ਜਾਂਦਾ ਹੈ। ਅਸੀਂ ਪੈਦਾਇਸ਼ੀ ਪਿਆਰ ਕਰਨ ਵਾਲੇ ਨਹੀਂ ਹੁੰਦੇ। ਜਿਸੂ ਦੇ ਸੁਣਨ ਵਾਲਿਆਂ ਵਾਂਗ ਹੀ ਸਾਨੂੰ ਵੀ ਅੱਜ ਦੂਜਿਆਂ ਨਾਲ ਪਿਆਰ ਕਰਨ ਦਾ ਹੁਕਮ ਹੈ।

2. ਪਿਆਰ ਕਰਨ ਵਾਲੀ ਚੀਜ਼ ਹੈ। ਪਿਆਰ ਕਰਨ ਨਾਲ ਮਿਲਦਾ ਹੈ। ਜੇ ਸਾਡੇ ਕਰਮ ਪਿਆਰੇ ਨਹੀਂ ਹਨ ਤਾਂ ਅਸੀਂ ਭਾਵੇਂ ਜੋ ਵੀ ਕਹੀਏ ਉਸ ਦਾ ਕੋਈ ਮਤਲਬ ਨਹੀਂ ਹੈ।

3. ਪਿਆਰ ਇਸ ਸੰਸਾਰ ਦੀ ਇਕੋ ਇਕ ਆਸ ਹੈ। ਸਾਡੇ ਸੰਸਾਰ ਲਈ ਪਿਆਰ ਦੀ ਮੁੜ ਖੋਜ ਜ਼ਰੂਰੀ ਹੈ। ਸੰਸਾਰ ਲਈ ਜਿਸੂ ਮਸੀਹ ਨੂੰ ਜਾਣਨਾ ਜ਼ਰੂਰੀ ਹੈ ਕਿਉਂ ਜੋ ਉਹ ਪਿਆਰ ਦੀ ਮੂਰਤ ਹੈ।

### ਦਾਊਦ ਦਾ ਪੁੱਤਰ (22:41-46)

ਜਿਸੂ ਦੇ ਕੁਝ ਸਮਕਾਲੀਆਂ ਨੂੰ ਲਗਦਾ ਸੀ ਕਿ ਉਹ ਧੋਖੇਬਾਜ਼ ਹੈ। ਹੋਰ ਲੋਕ ਉਸ ਨੂੰ ਨਈ ਮੰਨਦੇ ਸਨ, ਬਿਲਕੁਲ ਉਵੇਂ ਹੀ ਜਿਵੇਂ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਵੇਖਦੇ ਸਨ। ਕਈਆਂ ਨੇ ਉਸ ਦੇ ਮੋਅਜ਼ਜ਼ਿਆਂ ਤੋਂ ਇਹ ਨਿਰੋਜ਼ ਕੱਢਿਆ ਸੀ ਕਿ ਉਹ ਦਾਊਦ ਦਾ ਪੁੱਤਰ ਮਸੀਹ ਹੈ। ਪਰ ਉਸ ਦੇ ਜੀ ਉੱਠਣ ਤੋਂ ਪਹਿਲਾਂ ਕੁਝ ਲੋਕਾਂ ਨੇ ਸਮਝ ਲਿਆ ਕਿ ਉਹ ਖੁਦਾ ਦਾ ਇਲਾਹੀ ਪੁੱਤਰ ਹੈ। ਜਿਸੂ ਨੇ ਵਿਖਾਇਆ ਕਿ ਭਾਵੇਂ ਉਹ ਦਾਊਦ ਦੀ ਸੰਤਾਨ ਸੀ ਪਰ ਅਸਲ ਵਿਚ ਉਹ ਦਾਊਦ ਨਾਲੋਂ ਕਿਤੇ ਵੱਡਾ ਸੀ। ਅਸਲ ਵਿਚ ਉਹ ਤਾਂ ਦਾਊਦ ਦਾ ‘ਪ੍ਰਭੂ’ ਸੀ।

ਅੱਜ ਜਿਸੂ ਬਾਰੇ ਲੋਕਾਂ ਦੇ ਵੱਖੋ ਵੱਖ ਵਿਚਾਰ ਪਾਏ ਜਾਂਦੇ ਹਨ। ਕੁਝ ਲੋਕ ਉਸ ਨੂੰ ਛਹੇਬੀ ਦੱਸਦੇ ਹਨ। ਹੋਰ ਉਸ ਨੂੰ ਚੰਗਾ ਗੁਰੂ ਜਾਂ ਸਿਰਫ਼ ਨਈ ਦੇ ਰੂਪ ਵਿਚ ਵੇਖਦੇ ਹਨ। ਪਰ ਸਾਡੇ ਲਈ ਉਸ ਨੂੰ ਮਸੀਹ ਅਤੇ ਪ੍ਰਭੂ ਦੋਵੇਂ ਮੰਨਣਾ ਜ਼ਰੂਰੀ ਹੈ (ਰਸ਼ਲਾਂ ਦੇ ਕੰਮ 2:36)। ਉਹ ਸਮੇਂ ਦੇ ਆਰੰਭ ਤੋਂ ਹੀ ਖੁਦਾ ਦੇ ਨਾਲ ਸੀ ਅਤੇ ਆਪ ਖੁਦਾ ਹੈ। ਉਹ ਸੰਸਾਰ ਦੇ ਰਚੇ ਜਾਣ ਵਿਚ ਸਰਗਰਮ ਸੀ (ਯੂਹੰਨਾ 1: 1-5), ਅਤੇ ਸਮਾਂ ਪੂਰਾ ਹੋਣ ਤੇ ਉਸ ਨੇ ਸਾਨੂੰ ਬਚਾਉਣ ਲਈ ਮਨੁੱਖੀ ਰੂਪ ਧਾਰਣ ਕੀਤਾ ਸੀ (ਯੂਹੰਨਾ 1: 14, 18; ਫਿਲਿਪੀਆਂ 2: 6-11)। ਉਹ ਸਚਮੁਚ ਵਿਚ ‘ਇਮਾਨੂੰਏਲ’ ਭਾਵ ‘ਪਰਮੇਸ਼ੁਰ ਅਸਾਡੇ ਸੰਗ’ ਹੈ (1:23)।      ਡੇਵਿਡ ਸਟਿਵਰਟ

### ਟਿੱਪਣੀਆਂ

‘ਛਰੀਸੀ ਲੋਕ ਰੋਮੀ ਕਬਜ਼ੇ ਨੂੰ ਇਕ ਲਾਜ਼ਮੀ ਬੁਰਿਆਈ ਦੇ ਰੂਪ ਵਿਚ ਮੰਨਦੇ ਸਨ ਪਰ ਉਹ ਕਿਸੇ ਵੀ ਤਰ੍ਹਾਂ ਨਾਲ ਹੋਰੋਦੇਸਮਾਂ ਦੀ ਹਮਾਇਤ ਨਹੀਂ ਕਰਦੇ ਸਨ।’<sup>33</sup> ਜਿਸੂ ਪ੍ਰਤੀ ਆਪਣੇ ਵਿਰੋਧ ਵਿਚ ਛਰੀਸੀ ਲੋਕ ਸਦੂਕੀਆਂ

ਨਾਲ ਵੀ ਮਿਲ ਗਏ ਸਨ (16: 1 ਤੇ ਟਿੱਪਣੀਆਂ ਵੇਖੋ)। <sup>3</sup>ਕ੍ਰੋਗ ਐਸ. ਕੀਨਰ, ਏ ਕਮੈਂਟਰੀ ਆਨ ਦ ਗੌਸਪਲ ਆਫ ਮੈਥਿਊ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1999), 524, n. 200. ਪਲੁਟਾਰਕ ਮੇਰੇਲਿਆ 48 ਈ.-74 ਈ. ਵਿਚ ਚਾਪਲੀ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ (ਹਉ ਟੂ ਟੈਲ ਏ ਫਲੈਟਰਰ ਫਰਾਮ ਏ ਫੈਂਡ)। <sup>4</sup>ਜੈਕ ਪੀ. ਲੂਈਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਪਾਰਟ 2, ਦ ਲਿਵਿੰਗ ਵਰਤ ਕਮੈਂਟਰੀ (ਆਸਟਿਨ, ਟੈਕਸਸ: ਸਵੀਟ ਪਬਲੀਸ਼ਿੰਗ ਕੰ., 1976), 100. <sup>5</sup>ਜੋਸੇਫਸ ਐਂਟੀਕੁਇਟੀਜ਼ 18. 1. 1; ਵਾਰਜ਼ 2. 8. 1. <sup>6</sup>ਐਵਰੈਂਟ ਫਰਗਿਊਸਨ, ਬੈਕਗ੍ਰਾਊਂਡ ਕ੍ਰਿਸ਼ਿਅਨ, ਜਿਲਦ 2ਜੀ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1993), 26. <sup>7</sup>ਉਹੀ, 86. <sup>8</sup>ਸਰਕਾਰ ਦਾ ਸਿਧਾਂ ਖੁਦਾ ਵੱਲੋਂ ਦਿੱਤਾ ਗਿਆ ਹੈ (ਦਾਨੀਏਲ 2:21, 37, 38; ਹੋਮੀਆਂ 13: 1-7; 1 ਪਤਰਸ 2: 13-17)। ਸਰਕਾਰ ਆਮ ਤੌਰ ਤੇ ਕਿਸੇ ਫੌਜ, ਪੁਲਿਸ ਬਲ, ਚੰਗੀਆਂ ਸੜਕਾਂ ਅਤੇ ਨਿਆਂ ਪ੍ਰਣਾਲੀ ਦੀ ਰੱਖਿਆ ਮੁਹੱਈਆ ਕਰਵਾਉਂਦੀ ਹੈ। ਇਨ੍ਹਾਂ ਸੰਸਥਾਨਾਂ ਦਾ ਖਰਚ ਲੋਕਾਂ ਵੱਲੋਂ ਚੁੱਕਿਆ ਜਾਣਾ ਲਾਜ਼ਮੀ ਹੈ। <sup>9</sup>ਲਿਓਨ ਮੌਰਿਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਪਿੱਲਰ ਕਮੈਂਟਰੀ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1992), 557. <sup>10</sup>ਲੂਈਸ, 101.

<sup>11</sup>ਜੋਸੇਫਸ ਐਂਟੀਕੁਇਟੀਜ਼ 18. 1. 4. <sup>12</sup>ਜੋਸੇਫਸ ਵਾਰਜ਼ 2. 8. 14. <sup>13</sup>ਮਿਸ਼ਨਾਹ ਸੈਨਹੋਕ੍ਰਿਨ 10. 1. <sup>14</sup>ਟੋਬਿਟ 3: 7-9. <sup>15</sup>ਲੂਈਸ, 103. <sup>16</sup>ਬੋਰਟ ਐਚ. ਮਾਊਸ, ਮੈਥਿਊ, ਨਿਊ ਇੰਟਰਨੈਸ਼ਨਲ ਬਿਬਲੀਕਲ ਕਮੈਂਟਰੀ (ਪੀਬੈਡੀ, ਮੈਸਾਚੁਸੇਟਸ: ਹੈਂਡ੍ਰਿਕਸਨ ਪਬਲੀਸ਼ਰਜ਼, 1991), 209. <sup>17</sup>ਸਾਫ਼ ਹੈ ਕਿ ਸਫੂਰੀ ਲੋਕ ਫਿਰਿਸ਼ਤਿਆਂ ਵਿਚ ਯਕੀਨ ਨਹੀਂ ਰੱਖਦੇ ਸਨ (ਗਸੂਲਾਂ ਦੇ ਕੰਮ 23:8), ਭਾਵੇਂ ਤੌਰੇਤ ਵਿਚ ਅਕਸਰ ਉਨ੍ਹਾਂ ਦਾ ਜ਼ਿਕਰ ਸੀ (ਉਪਤ 16: 7; 19: 1; 21:17; 22:11; 24: 7; 28: 12; 31: 11; 32: 1; 48: 16; ਕੁਚ 3:2; 14: 19; 23:20; 32:34; 33:2; ਗਿਣਤੀ 20: 16; 22:22)। <sup>18</sup>ਟਾਲਮੁਡ ਬੇਰਾਕੋਬ 17ਏ। <sup>19</sup>ਯੂਜੂਬ 14: 14; 19:25-27; ਜੂਬੂਰ 16: 9-11; 17: 15; 49: 15; 73: 24-26; ਯਸਾਯਾਹ 25: 8; 26: 19; 53: 10; ਹਿਜ਼ਕੀਏਲ 37: 1-14; ਦਾਨੀਏਲ 12: 1-3, 13; ਹੋਸ਼ਆ 6: 2; 13: 14. <sup>20</sup>ਟਾਲਮੁਡ ਸੈਨਹੋਕ੍ਰਿਨ 90ਬੀ।

<sup>21</sup>ਰੱਖੀਆਂ ਦਾ ਇਕ ਹੋਰ ਹਵਾਲਾ ਵਿਵਸਥਾਸਾਰ 32: 39 ਤੋਂ ਲਿਆ ਗਿਆ ਹੈ ਜਿਥੋਂ ਖੁਦਾ ਨੇ ਕਿਹਾ, ‘ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਹੀ ਜ਼ਖਮੀ ਕਰਦਾ ਹਾਂ ਅਤੇ ਮੈਂ ਹੀ ਚੰਗਾ ਕਰਦਾ ਹਾਂ’ (ਟਾਲਮੁਡ ਪੇਸਾਹਿਮ 68ਏ)। <sup>22</sup>ਬਰੁਚ ਐਮ. ਮੈਜ਼ਗਰ, ਏ ਟੈਕਸਚੁਅਲ ਕਮੈਂਟਰੀ ਆਨ ਦ ਗ੍ਰੀਕ ਨਿਊ ਟੈਸਟਾਮੈਂਟ, ਜ਼ਿਲਦ 2ਜੀ (ਸਟਟਗਾਰਟ: ਜਗਮਨ ਬਾਈਬਲ ਸੋਸਾਈਟੀ, 1994), 48-49. <sup>23</sup>ਟਾਲਮੁਡ ਬੇਰਾਕੋਬ 63ਏ। <sup>24</sup>ਟਾਲਮੁਡ ਮੇਕਬ 24ਏ। <sup>25</sup>ਨਕਲੀ ਕਿਤਾਬਾਂ ਦੇ ਕੁਝ ਭਾਗਾਂ ਵਿਚ ਖੁਦਾ ਨਾਲ ਪਿਆਰ ਕਰਨ ਅਤੇ ਗੁਆਂਢੀ ਨਾਲ ਪਿਆਰ ਕਰਨ ਦੇ ਵਿਚਾਰ ਵੀ ਜੋੜੇ ਗਏ ਹਨ (ਟੈਸਟਾਮੈਂਟ ਆਫ ਇਸਾਕਾਰ 5. 2; 7. 6; ਟੈਸਟਾਮੈਂਟ ਆਫ 5. 3.) <sup>26</sup>ਟਾਲਮੁਡ ਸ਼ਬਦ 3 1ਏ। <sup>27</sup>ਜੋਨੇਸਿਸ ਰੱਬਾਰ 24. 7. <sup>28</sup>ਵਾਲਟਰ ਬਾਉਰ, ਏ ਗ੍ਰੀਕ-ਇੰਗਲਿਸ਼ ਲੈਕਸਿਨ ਆਫ ਦ ਨਿਊ ਟੈਸਟਾਮੈਂਟ ਐਂਡ ਅਦਰ ਅਰਲੀ ਕ੍ਰਿਸ਼ਿਅਨ ਲਿਟਰੇਚਰ, ਜਿਲਦ 3ਜੀ, ਸੇਧ ਅਤੇ ਸੰਪਾ. ਫੈਡਰਿਕ ਡਬਲਯੂ. ਡੈਂਕਰ (ਸ਼ਿਕਾਰੋ: ਯੂਨੀਵਰਸਿਟੀ ਆਫ ਸ਼ਿਕਾਰੋ ਪ੍ਰੈਸ, 2000), 566. <sup>29</sup>ਲੂਈਸ, 107. <sup>30</sup>ਮੱਤੀ 26:64; ਮਰਭੁਸ 12:36; 14:62; 16:19; ਲੂਕਾ 20:42, 43; 22:69; ਰਸੂਲਾਂ ਦੇ ਕੰਮ 2:34, 35; 1 ਕੁਰਿੰਬੀਆਂ 15:25; ਅਛਸੀਆਂ 1:20, 22; ਕੁਲੋਸੀਆਂ 3: 1; ਇਬਰਾਨੀਆਂ 1: 3, 13; 8: 1; 10: 12, 13; 12: 2.

<sup>31</sup>ਇਕ ਹੋਰ ਉਦਾਹਰਣ ਲਈ, ਵੇਖੋ ਐਲਕ੍ਰੋਡ ਜੇ. ਹੋਡਸ ਆਰਕਿਊਲੋਜੀ ਐਂਡ ਦ ਇਲਡ ਟੈਸਟਾਮੈਂਟ (ਗ੍ਰੌਂਡ ਰੈਪਿਡਸ, ਮਿਸ਼ਨਗਨ: ਬੇਕਰ ਬੁਕਸ, 1998), 213. <sup>32</sup>ਮਿਸ਼ਨਾਹ ਵਿਚ ਇਕ ਕਿਤਾਬ ਗੇਬਾਮੋਬ ਵਿਧਵਾ ਭਾਬੀ ਨਾਲ ਵਿਆਹ ਤੇ ਵਿਸ਼ੇ ਤੇ ਹੈ।